

☐ ਵਪਾਰਕ ਲੋਨ

☐ SME ਸੁਰੱਖਿਅਤ ਲੋਨ

☐ ਮਸ਼ੀਨਰੀ ਲੋਨ

ਕਿਰਪਾ ਕਰਕੇ ਵੱਡੇ ਅਖਰਾਂ ਵਿੱਚ ਸਾਰੇ ਲੋੜੀਂਦੇ ਵਰਵੇ ਭਰੋ। ਬਾਕਸ ☒ 'ਤ' ਚਿੰਨ੍ਹ ਕਰੋ, ਜਿਵੇਂ ਲਾਗੂ

ECL ਫਾਈਨਾਂਸ ਲਿਮਿਟੇਡ ☐ ਐਡਲਵਾਈਸ ਰਿਟੇਲ ਫਾਈਨਾਂਸ ਲਿਮਿਟੇਡ ☐

ਬਿਨੈਕਾਰ ਦੀ ਜਾਣਕਾਰੀ

1. ਬਿਨੈਕਾਰ ਦਾ ਨਾਮ: _____

2. ਕਰਜ਼ਦਾਰ ਇਕਾਈ ਕਿਸਮ: _____

3. ਇਕਾਈ ਦਾ ਰਜਿਸਟਰਡ ਦਫ਼ਤਰ ਦਾ ਪਤਾ: _____

4. ਇਕਾਈ ਦਾ ਸੰਚਾਰ ਪਤਾ ☐ ਹਾਂ (ਉਪਰੋਕਤ ਵਾਂਗ) ☐ ਨਹੀਂ

5. ਸਵੀਕਾਰਯੋਗ KYC ਦਸਤਾਵੇਜ਼ ਜਮ੍ਹਾਂ ਕਰਾਉਣ ਦੀ ਜ਼ਰੂਰਤ ਹੈ,
☐ Muni ਦੁਆਰਾ ਜਾਰੀ ਕੀਤਾ ਗਿਆ ਸਰਟੀਫਿਕੇਟ/ਲਾਇਸੈਂਸ। ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੁਆਰਾ ਜਾਰੀ ਕੀਤੇ ਗਏ ਕਿਸੇ ਵੀ ਰਜਿਸਟ੍ਰੇਸ਼ਨ/ਲਾਇਸੈਂਸਿੰਗ ਸਰਟੀਫਿਕੇਟ ਨੂੰ ਨਗਰ ਨਿਗਮ ਦੁਆਰਾ ਜਾਰੀ ਕੀਤੇ ਗਏ
☐ ਸੂਚੀਕਰਨ/ਲਾਇਸੈਂਸ/ਦੁਕਾਨ ਅਲਾਟਮੈਂਟ ਪੱਤਰ ਦਾ S&E ਐਕਟ/ਸਰਟੀਫਿਕੇਟ ਦੇ ਅਧੀਨ ਅਧਿਕਾਰ। ਅਥਾਰਟੀ/ ਵਿਭਾਗ,
☐ ਰਜਿਸਟ੍ਰੇਸ਼ਨ ਸਰਟੀਫਿਕੇਟ. G.S.T/VAT/TIN/TAN/ਸਬੂਤ। ਟੈਕਸ ਅਥਾਰਟੀ/ਲੇਬਰ ਲਾਅ/ਫੈਕਟਰੀ ਰਜਿਸਟ੍ਰੇਸ਼ਨ ਸਰਟੀਫਿਕੇਟ,
☐ ਪਾਰਟਨਰਸ਼ਿਪ ਡੀਡ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ, (ਜੇਕਰ ਫਰਮਾਂ ਲਈ ਰਜਿਸਟਰਡ ਹੈ) /MOA ਅਤੇ AOA (Co's ਲਈ) ਨਾਲ-ਨਾਲ ਇੱਕ ਦੇ ਸਰਟੀਫਿਕੇਟ ਅਤੇ ਵਪਾਰ ਦੀ ਸ਼ੁਰੂਆਤ ਦਾ ਸਰਟੀਫਿਕੇਟ (PLC ਦੇ ਮਾਮਲੇ ਵਿੱਚ)
☐ ਦਸਤਾਵੇਜ਼ ਦੀ ਕਿਸਮ ਅਤੇ ਨੰਬਰ: _____ ਮਿਆਦ ਸਮਾਪਤ ਹੋਣ ਦੀ ਮਿਤੀ (ਜੇਕਰਲਾਗੂ ਹੋਵੇ): _____

6. ਵਪਾਰ ਸ਼ੁਰੂ ਹੋਣ ਦੀ ਮਿਤੀ _____ 7. ਵਪਾਰ ਨੂੰ ਸ਼ਾਮਲ ਕਰਨ ਦੀ ਮਿਤੀ: _____ 8. ਕਰਮਚਾਰੀਆਂ ਦੀ ਸੰਖਿਆ _____

9. ਕਾਰੋਬਾਰ ਦਾ ਸਥਾਨ: _____ 10. PAN: _____

11. CIN: _____ 12. GST ਨੰ. : _____

13. CKYC: ਨਵਾਂ

14. CKYC ਨੰਬਰ: _____

15. ਵਪਾਰ ਦੀ ਪ੍ਰਕਿਰਤੀ _____

16. ਗੈਰ ਪੇਸ਼ੇਵਰ ☐ ਪੇਸ਼ੇਵਰ ☐ ਡਾਕਟਰ ☐ CA/CS/CWA ☐ ਆਰਕੀਟੈਕਟ ☐ ਵਕੀਲ ☐ ਹੋਰ _____

17. ਸੰਪਰਕ ਵਿਅਕਤੀ ਦਾ ਨਾਮ: _____ ਅਹੁਦਾ: _____
ਲੈਂਡਲਾਈਨ ਨੰਬਰ: _____ ਮੋਬਾਈਲ ਨੰਬਰ: _____ ਈਮੇਲ ਆਈ.ਡੀ. _____

ਪ੍ਰੋਪਰਾਈਟਰ / ਭਾਗੀਦਾਰਾਂ/ਪ੍ਰੋਪਰਾਈਟਰਸ਼ਿਪ ਕੰਸਰਨ/ਪਾਰਟਨਰਸ਼ਿਪ ਫਰਮ/LLP/PVT LTD CO./PUB LTD CO ਦੇ ਡਾਇਰੈਕਟਰ ਦੇ ਵਰਵੇ

ਨਾਮ	ਪਤਾ	ਲਾਭ ਸ਼ੇਅਰਿੰਗ%	ਕੁੱਲ ਅਨੁਭਵ	PAN	DIN

ਸਹਿ-ਬਿਨੈਕਾਰ - I ਜਾਣਕਾਰੀ

1. ਨਾਮ _____

2. ਪਿਤਾ/ਪਤੀ-ਪਤਨੀ ਦਾ ਨਾਮ _____

3. ਮਾਤਾ ਦਾ ਨਾਮਵਿਦਿਆਰਥੀ ਦਾ ਨਾਮ: _____

4. ਜਨਮ ਮਿਤੀ: _____ ਵਿਆਹੁਤਾ ਸਥਿਤੀ ☐ ਹਾਂ ☐ ਨਹੀਂ

5. PAN : _____
ਭਾਰਤ ਦਾ ਨਾਗਰਿਕ ☐ ਹਾਂ ☐ ਨਹੀਂ
ਲਿੰਗ: _____

6. ਅਪਾਹਜਤਾ, ਜੇਕਰ ਕੋਈ ਹੋਵੇ: ☐ ਸਰੀਰਕ ਤੌਰ 'ਤੇ ਅਪਾਹਜ ☐ ਦ੍ਰਿਸ਼ਟੀਗਤ ਤੌਰ 'ਤੇ ਅਪਾਹਜ
☐ ਹੋਰ, ਜੇਕਰ ਕੋਈ ਹੈ (ਕਿਰਪਾ ਕਰਕੇ ਦੱਸੋ)

7. CKYC ਐਪਲੀਕੇਸ਼ਨ ਦੀ ਕਿਸਮ: _____

8. CKYC ਨੰ: _____

9. ਆਈ.ਡੀ. ਦਸਤਾਵੇਜ਼ ਦੀ ਕਿਸਮ _____

10. ਸੰਬੰਧਿਤ ਆਈ.ਡੀ. ਨੰ : _____

11. ਉਦਯੋਗ: _____

12. ਆਮਦਨ ਦਾ ਸਰੋਤ: _____

13. ਆਮਦਨ ਸੀਮਾ: _____

14. ਪਾਸਪੋਰਟ / ਡਰਾਈਵਿੰਗ ਲਾਇਸੈਂਸ ਦੀ ਮਿਆਦ ਸਮਾਪਤ ਹੋਣ ਦੀ ਮਿਤੀ : _____

ਸਹਿ-ਬਿਨੈਕਾਰ - II ਜਾਣਕਾਰੀ

1. ਨਾਮ _____

2. ਪਿਤਾ/ਪਤੀ-ਪਤਨੀ ਦਾ ਨਾਮ _____

3. ਮਾਤਾ ਦਾ ਨਾਮਵਿਦਿਆਰਥੀ ਦਾ ਨਾਮ: _____

4. ਜਨਮ ਮਿਤੀ: _____ ਵਿਆਹੁਤਾ ਸਥਿਤੀ ☐ ਹਾਂ ☐ ਨਹੀਂ

5. PAN : _____
ਭਾਰਤ ਦਾ ਨਾਗਰਿਕ ☐ ਹਾਂ ☐ ਨਹੀਂ
ਲਿੰਗ: _____

6. ਅਪਾਹਜਤਾ, ਜੇਕਰ ਕੋਈ ਹੋਵੇ: ☐ ਸਰੀਰਕ ਤੌਰ 'ਤੇ ਅਪਾਹਜ ☐ ਦ੍ਰਿਸ਼ਟੀਗਤ ਤੌਰ 'ਤੇ ਅਪਾਹਜ
☐ ਹੋਰ, ਜੇਕਰ ਕੋਈ ਹੈ (ਕਿਰਪਾ ਕਰਕੇ ਦੱਸੋ)

7. CKYC ਐਪਲੀਕੇਸ਼ਨ ਦੀ ਕਿਸਮ: _____

8. CKYC ਨੰ: _____

9. ਆਈ.ਡੀ. ਦਸਤਾਵੇਜ਼ ਦੀ ਕਿਸਮ _____

10. ਸੰਬੰਧਿਤ ਆਈ.ਡੀ. ਨੰ : _____

11. ਉਦਯੋਗ: _____

12. ਆਮਦਨ ਦਾ ਸਰੋਤ: _____

13. ਆਮਦਨ ਸੀਮਾ: _____

14. ਪਾਸਪੋਰਟ / ਡਰਾਈਵਿੰਗ ਲਾਇਸੈਂਸ ਦੀ ਮਿਆਦ ਸਮਾਪਤ ਹੋਣ ਦੀ ਮਿਤੀ : _____

ਸਹਿ-ਬਿਨੈਕਾਰ 1
ਕਿਰਪਾ ਕਰਕੇ ਇਸ ਦੇ
ਉੱਪਰ ਦਸਤਖਤ ਨਾਲ
ਤਾਜ਼ਾ ਰੰਗੀਨ ਫੋਟੋ ਲਗਾਓ

ਸਹਿ-ਬਿਨੈਕਾਰ 2
ਕਿਰਪਾ ਕਰਕੇ ਇਸ ਦੇ
ਉੱਪਰ ਦਸਤਖਤ ਨਾਲ ਤਾਜ਼ਾ
ਰੰਗੀਨ ਫੋਟੋ ਲਗਾਓ

10. ਰਿਹਾਇਸ਼ ਦਾ ਪਤਾ _____

ਸ਼ਹਿਰ _____ ਪਿੰਨ ਕੋਡ

ਰਾਜ _____

11. ਮੌਜੂਦਾ ਪਤੇ 'ਤੇ ਸਾਲ _____ ਆਪਣਾ ☐ ਕਿਰਾਏ 'ਤੇ ਲਿਆ ਗਿਆ ☐

ਕੰਪਨੀ ਦੁਆਰਾ ਪ੍ਰਦਾਨ ਕੀਤਾ ਗਿਆ ☐ ਹੋਰ ☐ _____

12. ਸਥਾਈ ਪਤਾ _____

ਸ਼ਹਿਰ _____ ਪਿੰਨ ਕੋਡ

ਰਾਜ _____

STD ਕੋਡ _____ ਟੈਲੀਫ਼ੋਨ ਨੰ. _____ ਮੋਬਾਈਲ _____

ਈਮੇਲ _____

13. ਵਿੱਦਿਅਕ ਯੋਗਤਾ ☐ UG ☐ ਗ੍ਰੈਜੂਏਟ ☐ PG

ਜੇਕਰ ਪੇਸ਼ੇਵਰ ☐ CA ☐ ਡਾਕਟਰ ☐ ਆਰਕੀਟੈਕਟ ☐ ਵਕੀਲ

☐ ਹੋਰ _____

14. ਜਨਮ ਦੇਸ਼: _____

15. ਨਿਵਾਸ ਸਥਿਤੀ: _____

16. ਕੀ ਤੁਸੀਂ ਅਮਰੀਕਾ ਦੇ ਨਿਵਾਸੀ ਹੋ?: _____

17. ਕੀ ਤੁਸੀਂ ਅਮਰੀਕਾ ਦੇ ਨਾਗਰਿਕ ਹੋ?: _____

18. ਕੀ ਤੁਹਾਡੇ ਕੋਲ ਅਮਰੀਕਾ ਦਾ ਸਥਾਈ ਨਿਵਾਸੀ ਕਾਰਡ (ਗ੍ਰੀਨ ਕਾਰਡ) ਹੈ?: _____

19. ਜੇਕਰ 1 ਤੋਂ 3 ਤੱਕ ਕਿਸੇ ਵੀ ਸਵਾਲ ਦਾ ਜਵਾਬ ਹਾਂ ਹੈ, ਤਾਂ ਕਿਰਪਾ ਕਰਕੇ: _____

20. ਫਾਰਮ W9 ਵਿੱਚ ਆਪਣਾ ਟੈਕਸ ਪਛਾਣ ਨੰਬਰ ਪ੍ਰਦਾਨ ਕਰੋ, ਜੇ ਤੁਹਾਡਾ ਸੋਸ਼ਲ ਸਕਿਊਰਿਟੀ ਨੰਬਰ ਹੈ _____

21. ਕੀ ਤੁਸੀਂ ਰਾਜਨੀਤਿਕ ਤੌਰ 'ਤੇ ਪ੍ਰਸਿੱਧ ਵਿਅਕਤੀ ਹੋ? (PEP) ☐ ਹਾਂ ☐ ਨਹੀਂ

22. ਕੀ ਤੁਸੀਂ ਕਿਸੇ ਰਜਿਸਟਰਡ ਬੈਂਕ ਜਾਂ ਇਸਦੀਆਂ ਗਰੁੱਪ ਕੰਪਨੀਆਂ ਦੇ ਡਾਇਰੈਕਟਰ ਹੋ? ☐ ਹਾਂ ☐ ਨਹੀਂ

10. ਰਿਹਾਇਸ਼ ਦਾ ਪਤਾ _____

ਸ਼ਹਿਰ _____ ਪਿੰਨ ਕੋਡ

ਰਾਜ _____

11. ਮੌਜੂਦਾ ਪਤੇ 'ਤੇ ਸਾਲ _____ ਆਪਣਾ ☐ ਕਿਰਾਏ 'ਤੇ ਲਿਆ ਗਿਆ ☐

ਕੰਪਨੀ ਦੁਆਰਾ ਪ੍ਰਦਾਨ ਕੀਤਾ ਗਿਆ ☐ ਹੋਰ ☐ _____

12. ਸਥਾਈ ਪਤਾ _____

ਸ਼ਹਿਰ _____ ਪਿੰਨ ਕੋਡ

ਰਾਜ _____

STD ਕੋਡ _____ ਟੈਲੀਫ਼ੋਨ ਨੰ. _____ ਮੋਬਾਈਲ _____

ਈਮੇਲ _____

13. ਵਿੱਦਿਅਕ ਯੋਗਤਾ ☐ UG ☐ ਗ੍ਰੈਜੂਏਟ ☐ PG

ਜੇਕਰ ਪੇਸ਼ੇਵਰ ☐ CA ☐ ਡਾਕਟਰ ☐ ਆਰਕੀਟੈਕਟ ☐ ਵਕੀਲ

☐ ਹੋਰ _____

14. ਜਨਮ ਦੇਸ਼: _____

15. ਨਿਵਾਸ ਸਥਿਤੀ: _____

16. ਕੀ ਤੁਸੀਂ ਅਮਰੀਕਾ ਦੇ ਨਿਵਾਸੀ ਹੋ?: _____

17. ਕੀ ਤੁਸੀਂ ਅਮਰੀਕਾ ਦੇ ਨਾਗਰਿਕ ਹੋ?: _____

18. ਕੀ ਤੁਹਾਡੇ ਕੋਲ ਅਮਰੀਕਾ ਦਾ ਸਥਾਈ ਨਿਵਾਸੀ ਕਾਰਡ (ਗ੍ਰੀਨ ਕਾਰਡ) ਹੈ?: _____

19. ਜੇਕਰ 1 ਤੋਂ 3 ਤੱਕ ਕਿਸੇ ਵੀ ਸਵਾਲ ਦਾ ਜਵਾਬ ਹਾਂ ਹੈ, ਤਾਂ ਕਿਰਪਾ ਕਰਕੇ: _____

20. ਫਾਰਮ W9 ਵਿੱਚ ਆਪਣਾ ਟੈਕਸ ਪਛਾਣ ਨੰਬਰ ਪ੍ਰਦਾਨ ਕਰੋ, ਜੇ ਤੁਹਾਡਾ ਸੋਸ਼ਲ ਸਕਿਊਰਿਟੀ ਨੰਬਰ ਹੈ _____

21. ਕੀ ਤੁਸੀਂ ਰਾਜਨੀਤਿਕ ਤੌਰ 'ਤੇ ਪ੍ਰਸਿੱਧ ਵਿਅਕਤੀ ਹੋ? (PEP) ☐ ਹਾਂ ☐ ਨਹੀਂ

22. ਕੀ ਤੁਸੀਂ ਕਿਸੇ ਰਜਿਸਟਰਡ ਬੈਂਕ ਜਾਂ ਇਸਦੀਆਂ ਗਰੁੱਪ ਕੰਪਨੀਆਂ ਦੇ ਡਾਇਰੈਕਟਰ ਹੋ? ☐ ਹਾਂ ☐ ਨਹੀਂ

ਸਹਿ-ਬਿਨੈਕਾਰ - I ਜਾਣਕਾਰੀ (ਗੈਰ-ਵਿਅਕਤੀਗਤ)

1. ਨਾਮ: _____

2. ਸਥਾਪਨਾ ਦੀ ਮਿਤੀ: _____

3. PAN: _____

4. ਉਦਯੋਗ: _____

5. ਆਮਦਨ ਦਾ ਸਰੋਤ: _____

6. ਆਮਦਨ ਸੀਮਾ: _____

7. ਭਾਗ: _____

8. ਆਈਡੀ ਦਸਤਾਵੇਜ਼ ਕਿਸਮ: _____

9. ਕਾਰੋਬਾਰੀ ਢਾਂਚਾ: _____

10. ਜੀਐਸਟੀ: _____

11. ਮੌਜੂਦਾ ਪਤੇ 'ਤੇ ਸਾਲ: _____

12. ਮੋਬਾਈਲ: _____

13. ਈਮੇਲ ਆਈਡੀ: _____

14. ਕੰਪਨੀ ਦਾ ਸੰਪਰਕ ਨਾਮ: _____

ਸਹਿ-ਬਿਨੈਕਾਰ - II ਜਾਣਕਾਰੀ (ਗੈਰ-ਵਿਅਕਤੀਗਤ)

1. ਨਾਮ: _____

2. ਸਥਾਪਨਾ ਦੀ ਮਿਤੀ: _____

3. PAN: _____

4. ਉਦਯੋਗ: _____

5. ਆਮਦਨ ਦਾ ਸਰੋਤ: _____

6. ਆਮਦਨ ਸੀਮਾ: _____

7. ਭਾਗ: _____

8. ਆਈਡੀ ਦਸਤਾਵੇਜ਼ ਕਿਸਮ: _____

9. ਕਾਰੋਬਾਰੀ ਢਾਂਚਾ: _____

10. ਜੀਐਸਟੀ: _____

11. ਮੌਜੂਦਾ ਪਤੇ 'ਤੇ ਸਾਲ: _____

12. ਮੋਬਾਈਲ: _____

13. ਈਮੇਲ ਆਈਡੀ: _____

14. ਕੰਪਨੀ ਦਾ ਸੰਪਰਕ ਨਾਮ: _____

ਲੋੜੀਂਦੇ ਲੋਨ ਦੇ ਵੇਰਵੇ ਅਤੇ ਜਾਇਦਾਦ/ਸੰਪੱਤੀ(ਆਂ) ਨੂੰ ਗਿਰਵੀ ਰੱਖਿਆ ਜਾਵੇ

1. ਜਾਇਦਾਦ/ਸੰਪੱਤੀ(ਆਂ) ਦੀ ਕਿਸਮ ☐ ਕਿਰਾਏ 'ਤੇ ☐ ਵਪਾਰਕ ☐ ਮਿਸ਼ਰਤ ਵਰਤੋਂ ☐ ਉਪਕਰਨ | ਸੰਪਤੀ(ਆਂ) ਦੀ ਸਥਿਤੀ, ਜੇਕਰ ਸੰਪੱਤੀ ਹੈ ☐ ਸਵੈ-ਕਬਜ਼ੇ ਵਾਲਾ

☐ ਰਿਹਾਇਸ਼ੀ ☐ ਆਸਾਮੀ

2. ਲੋਨ ਦੀ ਲੋੜੀਂਦੀ ਰਕਮ ₹ _____ ਸਾਲਾਂ ਵਿੱਚ ਲੋੜੀਂਦਾ ਕਾਰਜਕਾਲ _____

ਜਾਇਦਾਦ/ਸੰਪੱਤੀ(ਆਂ) ਦਾ ਮੁੱਲ ₹ _____ ਬਿਲਟ-ਅੱਪ ਖੇਤਰ (ਵਰਗ ਫੁੱਟ) _____

3. ਜਾਇਦਾਦ ਦਾ ਪਤਾ _____

ਸ਼ਹਿਰ _____ ਪਿੰਨ ਕੋਡ _____ ਰਾਜ _____

4. ਜਾਇਦਾਦ ਦਾ ਮਾਲਕ : ☐ ਬਿਨੈਕਾਰ ☐ ਸਹਿ-ਬਿਨੈਕਾਰ ☐ ਸੰਯੁਕਤ ☐ ਹੋਰ

ਜੇਕਰ ਸੰਯੁਕਤ / ਹੋਰ, ਤਾਂ ਕਿਰਪਾ ਕਰਕੇ ਮਾਲਕ ਦੇ ਨਾਮ ਦਾ ਜ਼ਿਕਰ ਕਰੋ _____

5. ਲੋਨ ਦਾ ਉਦੇਸ਼ ☐ ਪੂੰਜੀ ਖਰਚ ☐ ਕਾਰਜਕਾਰੀ ਪੂੰਜੀ ☐ ਵਪਾਰਕ/ਉਦਯੋਗਿਕ ਜਾਇਦਾਦ ਦੀ ਖਰੀਦਦਾਰੀ ☐ ਵਪਾਰ ਦਾ ਵਿਸਥਾਰ ☐ ਨਵੇਂ ਉਪਕਰਨਾਂ ਦੀ ਖਰੀਦ

☐ ਮੌਜੂਦਾ ਉਪਕਰਨ ਦਾ ਪੁਨਰਵਿੱਤੀ

ਬੈਂਕ ਖਾਤੇ ਦੇ ਵੇਰਵੇ

(ਜੇਕਰ ਜ਼ਰੂਰਤ ਹਵਾ, ਤਾਂ ਕਿਰਪਾ ਕਰਕੇ ਇਕ ਵੱਖਰਾ ਸ਼ੀਟ ਨਥੀ ਕਰੋ)

ਖਾਤਾ ਧਾਰਕ ਦਾ ਨਾਮ	ਬੈਂਕ ਦਾ ਨਾਮ	ਸ਼ਾਖਾ	ਖਾਤਾ ਕਦੋਂ ਤੋਂ ਚਲਾਇਆ ਗਿਆ ਹੈ	ਖਾਤਾ(ਤੇ) ਨੰ.	ਵਿਅਕਤੀਗਤ/ਸੰਯੁਕਤ ਖਾਤਾ	ਸਹੂਲਤ ਦੀ ਪ੍ਰਕਿਰਤੀ (OD/TL/CC)

ਬੀਮੇ ਦੀ ਜ਼ਰੂਰਤ (ਵਿਕਲਪਿਕ) / ਵਾਧੂ ਜਾਣਕਾਰੀ

1. ਗਰੁੱਪ ਬੀਮਾ ਕਵਰ - ਲੋਨ ☐ ਹਾਂ ☐ ਨਹੀਂ

3. ਆਯਾਤਕ / ਨਿਰਯਾਤਕ ☐ ਹਾਂ ☐ ਨਹੀਂ

2. ਹੋਰ ਬੀਮਾ ਕਵਰ ☐ ਹਾਂ ☐ ਨਹੀਂ

4. ਆਯਾਤ / ਨਿਰਯਾਤ ਟਰਨਓਵਰ: ₹ _____

1. ਇਕਾਈ ਦਾ ਨਾਮ _____

2. ਸੰਪਰਕ ਵਿਅਕਤੀ _____

3. ਬਿਨੈਕਾਰ ਨਾਲ ਸਬੰਧ (ਰਿਸ਼ਤਾ): ☐ ਸਪਲਾਇਰ ☐ ਗਾਹਕ ☐ ਪ੍ਰਤੀਯੋਗੀ

☐ ਹੋਰ (ਕਿਰਪਾ ਕਰਕੇ ਦੱਸੋ) _____

4. ਪਤਾ: _____

ਲੈਂਡਮਾਰਕ _____ ਸ਼ਹਿਰ _____

ਪਿੰਨ ਕੋਡ _____ ਰਾਜ _____

STD ਕੋਡ _____ ਟੈਲੀਫੋਨ ਨੰ. _____

ਮੋਬਾਈਲ _____ ਈਮੇਲ _____

1. ਇਕਾਈ ਦਾ ਨਾਮ _____

2. ਸੰਪਰਕ ਵਿਅਕਤੀ _____

3. ਬਿਨੈਕਾਰ ਨਾਲ ਸਬੰਧ (ਰਿਸ਼ਤਾ): ☐ ਦੋਸਤ ☐ ਰਿਸ਼ਤੇਦਾਰ ☐ ਗੁਆਂਢੀ
☐ ਹੋਰ (ਕਿਰਪਾ ਕਰਕੇ ਦੱਸੋ) _____

4. ਪਤਾ: _____
ਲੈਂਡਮਾਰਕ _____ ਸ਼ਹਿਰ _____
ਪਿੰਨ ਕੋਡ _____ ਰਾਜ _____
STD ਕੋਡ _____ ਟੈਲੀਫੋਨ ਨੰ. _____
ਮੋਬਾਈਲ _____ ਈਮੇਲ _____

ਪ੍ਰੋਸੈਸਿੰਗ ਫੀਸ ਦੇ ਵੇਰਵੇ

ਰਕਮ*: ₹

(ਪ੍ਰਕਿਰਤੀ ਵਿੱਚ ਨਾ-ਵਾਪਸੀਯੋਗ) ਐਪਲੀਕੇਸ਼ਨ ਫਾਰਮ ਦੇ ਨਾਲ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ।

ਬੈਂਕ ਦਾ ਨਾਮ _____

ਇੰਸਟੀਚਿਊਟ ਨੰ. / UTR ਨੰ. _____

ਮਿਤੀ _____

ਸਭ ਤੋਂ ਮਹੱਤਵਪੂਰਨ ਨਿਯਮ ਅਤੇ ਸ਼ਰਤਾਂ (ECLFL / ERFL)

SME ਲੇਨ ਲਈ ਤੁਹਾਡੀ ਐਪਲੀਕੇਸ਼ਨ ਲਈ ਪੰਨਵਾਦ। ਇਹ ਯਕੀਨੀ ਬਣਾਉਣ ਲਈ ਕਿ ECL ਫਾਈਨਾਂਸ ਲਿਮਿਟੇਡ (ECLFL/ਕੰਪਨੀ) / ਐਡਲਵਾਈਸ ਰਿਟੇਲ ਫਾਈਨਾਂਸ ਲਿਮਿਟੇਡ (ERFL/ਕੰਪਨੀ) ਉਤਪਾਦ ਵਿਸ਼ੇਸ਼ਤਾਵਾਂ ਬਾਰੇ ਸਪੱਸ਼ਟਤਾ ਹੈ, ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਰਪਾ ਕਰਕੇ ਹੇਠਾਂ ਦਿੱਤੇ ਨੂੰ ਪੜ੍ਹੋ ਅਤੇ ਇਸ ਦੀ ਤੁਹਾਡੀ ਸਵੀਕ੍ਰਿਤੀ 'ਤੇ ਦਸਤਖਤ ਕਰੋ। ਕਿਰਪਾ ਕਰਕੇ ਆਪਣੇ ਭਵਿੱਖ ਦੇ ਹਵਾਲੇ ਲਈ ਰਸੀਦ ਦੀ ਕਾਪੀ ਨੂੰ ਬਰਕਰਾਰ ਰੱਖੋ। ECLFL / ERFL ਆਪਣੀ ਮਜ਼ਬੀ ਨਾਲ ਅਤੇ ਤੁਹਾਨੂੰ ਸੂਚਿਤ ਕਰਨ ਦੇ ਅਧੀਨ, ਸੰਭਾਵੀ ਤੌਰ 'ਤੇ ਫੀਸਾਂ ਅਤੇ ਖਰਚਿਆਂ ਵਿੱਚ ਸੁਧਾਰ ਕਰਨ ਜਾਂ ਮੋਧਣ ਦਾ ਹੱਕਦਾਰ ਹੋਵੇਗਾ ਅਤੇ ਅਜਿਹੀਆਂ ਸਾਰੇ ਸੁਧਾਰ ਜਾਂ ਮੋਧਾਂ ਤੁਹਾਡੇ ਲਈ ਪ੍ਰਭਾਵਸ਼ਾਲੀ ਅਤੇ ਬੰਪਨਯੋਗ ਮੰਨੀਆਂ ਜਾਣਗੀਆਂ। ਕਿਰਪਾ ਕਰਕੇ ਇਹਨਾਂ ਲਿੰਕਾਂ https://ecfifinance.edelweissfin.com/?page_id=553 / <https://www.edelweissretailfin.com/fees-and-charges> 'ਤੇ ਜਾ ਕੇ ਨਵੀਨਤਮ ਫੀਸਾਂ ਅਤੇ ਖਰਚਿਆਂ ਲਈ ਖਰਚਿਆਂ ਦੀ ਸਮਾਂ-ਸੂਚੀ ਦੇਖੋ, ਜੋ ਸਾਡੀ ਵੈਬਸਾਈਟ ecfifinance.edelweissfin.com / www.edelweissretailfin.com 'ਤੇ ਐਂਪਡੇਟ ਕੀਤੇ ਜਾਂਦੇ ਹਨ ਇਸ ਤੋਂ ਇਲਾਵਾ, ਤੁਸੀਂ ECL ਫਾਈਨਾਂਸ ਲਿਮਿਟੇਡ (ECLFL/ਕੰਪਨੀ) / ਐਡਲਵਾਈਸ ਰਿਟੇਲ ਫਾਈਨਾਂਸ ਲਿਮਿਟੇਡ (ERFL/ਕੰਪਨੀ) ਦੀ ਕਿਸੇ ਵੀ ਸ਼ਾਖਾ ਵਿੱਚ ਜਾਂ ECLFL/ERFL ਦੀ ਗਾਰੁਰ ਸੇਵਾ ਨਾਲ ਪੁੱਛਗਿੱਛ ਕਰ ਸਕਦੇ ਹੋ। ਪ੍ਰਾਪਤ ਕੀਤੀ ਗਈ ਕਰਜ਼ੇ ਦੀ ਸਹੂਲਤ 'ਤੇ ਲਾਗੂ ਵਿਆਜ ਦਾ ਦਰ (ਵੱਡਾਂ) ਦੀ ਮਿਤੀ(ਆਂ) 'ਤੇ ਪ੍ਰਚਲਿਤ ਹੋਵੇਗੀ ਅਤੇ ਗਾਰੁਰ ਦੇ ਦੇਵਾਂ ਰਿਣਦਾਤਿਆਂ ਦੇ ਮੁਲਾਂਕਣ ਜਿਵੇਂ ਕਿ ਪੇਸ਼ੇਵਰ ਯੋਗਤਾ, ਕਰੈਡਿਟ ਯੋਗਤਾ, ਜ਼ੋਖਮ ਪ੍ਰੋਫ਼ਾਈਲ, ਸੂਰੱਖਿਆ, ਮੁੜ ਅਦਾਇਗੀ ਟਰੈਕ ਰਿਕਾਰਡ, ਬਾਹਰੀ ਰੇਟਿੰਗ ਆਦਿ। ਕੰਪਨੀ ਦੁਆਰਾ ਅਪਣਾਏ ਗਏ ਵਿਆਜ ਦਰ ਮਾਡਲ ਦੇ ਆਧਾਰ 'ਤੇ, ਉਪਰੋਕਤ ਕਾਰਕਾਂ ਦੇ ਆਧਾਰ 'ਤੇ ਵੱਖ-ਵੱਖ ਗਾਰੁਰਾਂ ਲਈ ਇੱਕੋ ਉਤਪਾਦ ਅਤੇ ਮਿਆਦ ਲਈ ਵਿਆਜ ਦੀ ਦਰ ਵੱਖ-ਵੱਖ ਹੋ ਸਕਦੀ ਹੈ।

ਗੁਰਾਡੇ ਲੇਨ 'ਤੇ ਲਾਗੂ ਪ੍ਰੋਸੈਸਿੰਗ ਫੀਸ ਸਾਡੀ ਵੈਬਸਾਈਟ 'ਤੇ ਅੱਪਡੇਟ ਕੀਤੇ ਗਏ ਖਰਚਿਆਂ ਦੀ ਵਿਸਤ੍ਰਿਤ ਅਨੁਸੂਚੀ ਹੈ ecdfinance.edelweissfin.com / www.edelweissretailfin.com
ਸੁਰੱਖਿਅਤ ਲੇਨ ਐਪਲੀਕੇਸ਼ਨਾਂ ਲਈ 15000/- ਰੁਪਏ ਤੱਕ ਦੀ ਅਰਜ਼ੀ ਫੀਸ + GST ਇਕੱਤਰ ਕੀਤੀ ਜਾਵੇਗੀ। ਇਹ ਐਪਲੀਕੇਸ਼ਨ ਫੀਸ ਕਿਸੇ ਵੀ ਹੋਰ ਫੀਸਾਂ ਤੋਂ ਵੱਖਰੀ ਹੈ ਅਤੇ ਕਿਸੇ ਵੀ ਹੋਰ ਫੀਸਾਂ ਜਾਂ ਖਰਚਿਆਂ ਦੇ ਵਿਰੁੱਧ ਗੈਰ-ਵਾਪਸੀਯੋਗ ਅਤੇ ਗੈਰ-ਵਿਵਸਥਿਤ ਹੈ। ਬਿਨੈ-ਪੱਤਰ ਦੀ ਫੀਸ ਦਾ ਭੁਗਤਾਨ ਸਿਰਫ਼ ਬਿਨੈਕਾਰ ਦੇ ਖਾਤੇ ਤੋਂ ਡਿਡੀਟਲ ਤੌਰ 'ਤੇ ਜਾਂ ਚੈੱਕ ਰਾਹੀਂ ਕੀਤਾ ਜਾਣਾ ਹੈ। ਕੋਈ ਐਪਲੀਕੇਸ਼ਨ ਫੀਸ ਨਕਦ ਜਾਂ ਕਿਸੇ ਤੀਜੀ ਧਿਰ ਦੇ ਖਾਤੇ ਤੋਂ ਭੁਗਤਾਨ ਨਹੀਂ ਕੀਤਾ ਜਾਣਾ ਚਾਹੀਦਾ ਹੈ। ਜੇਕਰ ਗਾਹਕ ਦੁਆਰਾ ਪ੍ਰਾਪਤ ਕੀਤੀ ਗਈ ਲੇਨ ਕਢਵਾਉਣ ਦੀ ਬੇਨਤੀ ਦੇ ਕਾਰਨ ਕਰਜ਼ਾ ਰੱਦ ਹੋ ਜਾਂਦਾ ਹੈ, ਤਾਂ ਕਰਜ਼ੇ ਦੀ ਵੰਡ ਤੋਂ ਪਹਿਲਾਂ ਜਾਂ ਦੌਰਾਨ ਇਕੱਤਰ ਕੀਤੀ ਗਈ ਪ੍ਰੋਸੈਸਿੰਗ ਫੀਸ, ਜੇਕਰ ਕੋਈ ਹੋਵੇ, ਤਾਂ ਵਾਪਸੀਯੋਗ ਨਹੀਂ ਹੈ।

ਕਰਜ਼ਦਾਰ(ਗ) ਨੂੰ ECLFL/ERFL ਬੀਮਾ ਪਾਲਿਸੀ (ਆਂ) ਦੇ ਹੱਕ ਵਿੱਚ ਸੌਂਪਣਾ ਚਾਹੀਦਾ ਹੈ ਜਿਵੇਂ ਕਿ ECLFL/ERFL ਦੁਆਰਾ ਲੋੜੀਂਦਾ ਹੈ, ਜੇਕਰ ਇਹ ECLFL/ERFL ਲਈ ਜ਼ਰੂਰ ਹੈ ਅਤੇ ਬਸ਼ਰਤ ਕਿ ਬੀਮਾ ਪਾਲਿਸੀ (ਆਂ) ਦੇ ਅਜਿਹੇ ਅਸਾਈਨਮੈਂਟ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ ਅਤੇ ਮਨਜ਼ੂਰੀ ਦਸਤਾਵੇਜ਼ਾਂ ਅਤੇ/ਜਾਂ ਮਨਜ਼ੂਰੀ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਲੋਨ ਦੀ ਰਕਮ ਨੂੰ ਵੰਡਣ ਦੀ ਸ਼ਰਤ ਵਜੋਂ ਸਹਿਮਤੀ ਦਿੱਤੀ ਗਈ ਹੈ।

ਇਸ ਪੱਤਰ ਨੂੰ ਸਵੀਕਾਰ ਕਰਕੇ, ਤੁਸੀਂ..... (ਕਰਜ਼ਦਾਰ ਦਾ ਨਾਮ) ਪੁਸ਼ਟੀ ਕਰਦੇ ਹੋ ਕਿ ਤੁਸੀਂ ਉੱਪਰ ਦੱਸੇ ਗਏ ਅਨੁਸਾਰ MATC ਦੀਆਂ ਸਮੱਗਰੀਆਂ ਨੂੰ ਪੜ੍ਹਿਆ ਅਤੇ ਸਮਝ ਲਿਆ ਹੈ। ਤੁਸੀਂ ਇਹ ਵੀ ਪੁਸ਼ਟੀ ਕਰਦੇ ਹੋ ਕਿ ਤੁਹਾਨੂੰ ਕਿਸੇ ਤੋਹਫ਼ੇ/ਛੂਟਾ ਜਾਂ ਕਿਸੇ ਹੋਰ ਵਚਨਬੱਧਤਾ ਦਾ ਵਾਅਦਾ ਨਹੀਂ ਕੀਤਾ ਗਿਆ ਹੈ, ਜੋ ਉੱਪਰ ਜਾਂ ਕੋਈ ਹੋਰ ਦਸਤਾਵੇਜ਼ ਨਹੀਂ ਹੈ। ਅੱਗੇ, ਤੁਸੀਂ ਇਹ ਪੁਸ਼ਟੀ ਕਰਦੇ ਹੋ ਕਿ ਕਰਜ਼ੇ ਦੇ ਸਬੰਧ ਵਿੱਚ ਤੁਹਾਡੇ ਤੋਂ ਕੋਈ ਨਕਦੀ ਇਕੱਤਰ ਨਹੀਂ ਕੀਤੀ ਗਈ ਹੈ। ਤੁਸੀਂ ECLFL / ERFL ਨੂੰ CIBIL / ਹੋਰ ਕੈਡਿਟ ਬਿਊਰੋ ਤੋਂ ਆਪਣਾ ਕੈਡਿਟ ਇਤਿਹਾਸ ਕੱਢਣ ਲਈ ਅਧਿਕਾਰਤ ਕਰਦੇ ਹੋ।

ਵਿਆਜ ਦੀ ਸੰਕੇਤਕ ਦਰ:

ਵਿਆਜ ਦੀ ਸੰਕੇਤਕ ਦਰ	SME ਅਸੂਰੱਖਿਅਤ ਵਪਾਰਕ ਲੋਨ:	18% – 28%
	SME ਸੂਰੱਖਿਅਤ ਲੋਨ:	11% – 16%
	SME ਮਿਡ-ਮਾਰਕੀਟ ਸਪਲਾਈ ਚੇਨ ਵਿੱਤ:	11% – 17%
	SME ਅਸੂਰੱਖਿਅਤ ਸਮਾਲ ATS ਲੋਨ:	30% – 38%

ਨੋਟ: ਗਾਹਕ ਲਈ ਜੋਖਮ ਗ੍ਰੇਡ ਲਾਗੂ ਕੀਤੇ ਜਾ ਰਹੇ ਉਤਪਾਦ ਦੀ ਕਿਸਮ, ਪ੍ਰਦਾਨ ਕੀਤੇ ਗਏ ਜਮਾਂਦਰੂ ਦੀ ਪ੍ਰਕਿਰਤੀ, ਵਪਾਰ ਦੀ ਪ੍ਰਕਿਰਤੀ/ਵਿਵੇਂਸ, ਇਸਦੀ ਕਾਰਗੁਜ਼ਾਰੀ, ਕਰਜ਼ਦਾਰੀ, ਬਿਊਰੋ ਟਰੈਕ ਅਤੇ ਅੰਡਰਰਾਈਟਿੰਗ ਲਈ ਸਾਂਝੀ ਕੀਤੀ ਜਾਣਕਾਰੀ 'ਤੇ ਨਿਰਭਰ ਕਰਦਾ ਹੈ।

ਘੋਸ਼ਣਾ (ECLFL / ERFL)

ਮੈਂ/ਅਸੀਂ ਇਸ ਦੁਆਰਾ ਪ੍ਰਮਾਣਿਤ/ਅਧਿਕਾਰਤ ਕਰਦਾ/ਦੀ/ਦੇ ਹਾਂ: (a) ਕਿ ਮੇਰੇ/ਸਾਡੇ ਦੁਆਰਾ ਦਿੱਤੀ ਗਈ ਸਾਰੀ ਜਾਣਕਾਰੀ ਸੱਚੀ, ਸਹੀ ਅਤੇ ਸੰਪੂਰਨ ਹੈ; ਕਿ ਸਿਵਾਏ ਬਿਨੈੱਤਰ ਵਿੱਚ ਦਰਸਾਏ ਅਨੁਸਾਰ, ਮੇਰੇ/ਸਾਡੇ/ਪ੍ਰਮੋਟਰਾਂ ਵਿਰੁੱਧ ਕੋਈ ਵੱਖ ਬਕਾਇਆ/ਕਾਨੂੰਨੀ ਬਕਾਇਆ ਨਹੀਂ ਹੈ; (b) ਮੈਂ/ਅਸੀਂ ECLFL/ERFL ਤੋਂ ਪ੍ਰਾਪਤ ਸਹੂਲਤਾਂ ਦੇ ਸੰਬੰਧੀ ਵਿੱਚ ਬਿਨੈ-ਪੱਤਰ/ਸੰਬੰਧਿਤ ਦਸਤਾਵੇਜ਼ਾਂ ਵਿੱਚ ਮੇਰੇ/ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਬਿਨਾਂ ਕਿਸੇ ਪੁਰਵ ਸੂਚਨਾ ਦੇ ਹੋਰ ਸ਼ਾਖਾਵਾਂ, ਕ੍ਰੈਡਿਟ ਬਿਊਰੋ, ਸੇਵਾ ਪ੍ਰਦਾਤਾਵਾਂ, ਬੈਂਕਾਂ-ਦਿੱਤੀ ਸੰਸਥਾਵਾਂ, ਸਰਕਾਰ/ਰੈਗੂਲੇਟਰੀ ਅਥਾਰਟੀਆਂ ਜਾਂ ਤੀਜੀਆਂ ਧਿਰਾਂ ਨੂੰ KYC ਸੂਚਨਾ ਪ੍ਰਸਤੀਕਰਨ, ਕ੍ਰੈਡਿਟ ਜੋਖਮ ਵਿਸ਼ਲੇਸ਼ਣ, ਜਾਂ ਹੋਰ ਸੰਬੰਧਿਤ ਉਦੇਸ਼ਾਂ ਦੇ ਲਈ ਖੁਲਾਸਾ ਕਰਨ ਲਈ ਸਹਿਮਤੀ ਦਿੰਦਾ/ਦੀ/ਦੇ ਹਾਂ, ਜਿਸ ਨੂੰ ECLFL / ERFL ਉਚਿਤ ਸਮਝੇ; (c) ਮੈਨੂੰ/ਸਾਨੂੰ ਕਿਸੇ ਵੀ ਬੈਂਕ/ਐੱਫਐੱਫਐੱਫਐੱਫ (F) ਦੁਆਰਾ ਡਿਫ਼ੋਲਟਰ/ਜਾਣ-ਬੁੱਝ ਕੇ ਡਿਫ਼ੋਲਟਰ ਘੋਸ਼ਿਤ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਬੈਂਕ/ਐੱਫਐੱਫਐੱਫਐੱਫ (F) ਦੁਆਰਾ ਮੇਰੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਕੋਈ ਦੀਵਾਲੀਆ ਕਾਰਵਾਈ ਜਾਂ ਮੁਕੱਦਮਾ ਅਤੇ/ਜਾਂ ਮੇਰੇ/ਸਾਡੇ ਵਿਰੁੱਧ ਅਪਰਾਧਿਕ ਕਾਰਵਾਈ ਕੀਤੀ ਗਈ ਹੈ/ਸ਼ੁਰੂ ਕੀਤੀ ਗਈ ਹੈ; (d) ਤੁਹਾਡੇ ਕਿਸੇ ਵੀ ਗਾਰੰਟੀ ਇਕਾਈਆਂ ਨੂੰ ਨਿੱਜੀ ਜਾਣਕਾਰੀ ਸਾਂਝੀ ਕਰਨ ਲਈ, ਜਿਸ ਵਿੱਚ ਤੁਹਾਡੇ ਸੇਵਾ ਪ੍ਰਦਾਤਾ ਦੀ ਸ਼ਾਮਲ ਹਨ, ਜੋ ਡੈਲੀਗੇਟ ਆਉਟਸੋਰਸ ਫੰਕਸ਼ਨ ਕਰ ਰਹੇ ਹਨ ਤਾਂ ਜੋ ਉਹ ਅੰਦਰੂਨੀ ਕਾਰੋਬਾਰੀ ਪ੍ਰਕਿਰਿਆਵਾਂ (ਜੋ ਲੈਣ-ਦੇਣ ਦੀ ਸਹੂਲਤ ਦਿੰਦੇ ਹਨ) ਜਿਵੇਂ ਕਿ ਜੋਖਮ ਪ੍ਰਬੰਧਨ ਦੇ ਉਦੇਸ਼, ਡੇਟਾ ਵਿਸ਼ਲੇਸ਼ਣ, ਆਡਿਟ, ਵਿਕਾਸ ਅਤੇ ਸੁਧਾਰ, ਨਵੇਂ ਉਤਪਾਦ ਅਤੇ ਸੇਵਾਵਾਂ। ਮੈਂ/ਅਸੀਂ ਹੋਰ ਸਾਰੀ ਜਾਣਕਾਰੀ ਦੇਵਾਂਗਾ/ਗੀ/ਗੇ ਜੋ ਮੇਰੀ/ਸਾਡੀ ਐਪਲੀਕੇਸ਼ਨ ਦੇ ਸਬੰਧ ਵਿੱਚ ਲੋੜੀਂਦੀ ਹੋ ਸਕਦੀ ਹੈ ਕਿ ਇਹ ਤੁਹਾਡੇ ਦੁਆਰਾ ਕਿਸੇ ਵੀ ਏਜੰਸੀ ਨਾਲ ਵੀ ਬਦਲੀ ਜਾ ਸਕਦੀ ਹੈ, ਜਿਸਨੂੰ ਤੁਸੀਂ ਯੋਗ ਸਮਝਦੇ ਹੋ ਅਤੇ ਤੁਸੀਂ, ਤੁਹਾਡੇ ਨੁਮਾਇੰਦੇ ਜਾਂ ਭਾਰਤੀ ਰਿਜ਼ਰਵ ਬੈਂਕ ਜਾਂ ਤੁਹਾਡੇ ਦੁਆਰਾ ਅਧਿਕਾਰਤ ਕੋਈ ਹੋਰ ਸਰਕਾਰੀ/ਰੈਗੂਲੇਟਰੀ ਅਥਾਰਟੀ/ਏਜੰਸੀ, ਕਿਸੇ ਵੀ ਸਮੇਂ, ਉੱਪਰ ਦਿੱਤੇ ਅਨੁਸਾਰ ਸਾਡੀ ਟੈਕਸਟੀਲ/ਕਾਰੋਬਾਰੀ ਅਹੁਦੇ ਵਿੱਚ ਕਰਜ਼ੇ ਦੀ ਅਰਜ਼ੀ ਆਦਿ 'ਤੇ ਵਿਚਾਰ ਕਰਨ ਲਈ ਲੋੜ ਅਨੁਸਾਰ ਮੇਰੇ/ਸਾਡੇ ਖਾਤੇ ਦੇ ਮੁਲਾਕਾਓ ਅਤੇ ਹੋਰ ਜਾਣਕਾਰੀ ਦੀ ਜਾਂਚ/ਪੜਤਾਲ ਕਰ ਸਕਦਾ ਹੈ: ਤੁਸੀਂ ਬੈਂਕ/ਐੱਫਐੱਫਐੱਫ (F) ਦੇ ਬਰਾਬੇ ਵੀ ਰਿਕਵਰੀ ਲਈ ਉਚਿਤ ਸੁਰੱਖਿਆ/ਕਾਰਵਾਈ ਕਰ ਸਕਦੇ ਹੋ, ਜਿਸ ਵਿੱਚ ਵੈਂਚਰਕਾਪੀਟਲ ਵਿੱਚ ਡਿਫਾਲਟਰਾਂ ਦੇ ਨਾਮ ਦਾ ਪ੍ਰਕਾਸ਼ਨ/ਆਰਬੀਆਈ ਨੂੰ ਜਮ੍ਹਾਂ ਕਰਨਾ ਸ਼ਾਮਲ ਹੈ; ਅੱਗੇ ਇਸ ਗੱਲ ਨਾਲ ਸਹਿਮਤ ਹੁੰਦੇ ਹੋ ਕਿ ਮੇਰਾ/ਸਾਡਾ ਲੋਨ ਤੁਹਾਡੇ ਬੈਂਕ/ਐੱਫਐੱਫਐੱਫ (F) ਦੇ ਨਿਯਮਾਂ ਦੁਆਰਾ ਨਿਯੰਤ੍ਰਿਤ ਕੀਤਾ ਜਾਵੇਗਾ, ਜੋ ਸਮੇਂ-ਸਮੇਂ 'ਤੇ ਲਾਗੂ ਹੋ ਸਕਦੇ ਹਨ।

ਮੈਂ/ਅਸੀਂ ਇਸ ਦੁਆਰਾ ਪੁਸ਼ਟੀ ਕਰਦਾ/ਦੀ/ਦੇ ਹਾਂ ਕਿ ਸੰਪਰਕ ਵਰਦੇ ਜਿਵੇਂ। ਸਾਡੇ ਦੁਆਰਾ ਪ੍ਰਦਾਨ ਕੀਤਾ ਈ-ਮੇਲ ਪਤਾ ਅਤੇ ਮੋਬਾਈਲ ਨੰਬਰ ਸਹੀ ਹਨ। ਅਸੀਂ ਰਿਟਨਾਦਾ (ECLFL/ERFL) ਤੋਂ ਮੋਬਾਈਲ ਨੰਬਰ 'ਤੇ SMS ਜਾਂ WhatsApp ਦੁਆਰਾ ਜਾਂ ਈ-ਮੇਲ ਪਤੇ 'ਤੇ ਈ-ਮੇਲ ਦੁਆਰਾ, ਪ੍ਰਦਾਨ ਕੀਤੇ ਜਾਂ ਕਿਸੇ ਵੀ ਸਮਾਜਿਕ ਪਲੇਟਫਾਰਮ ਰਾਹੀਂ ਕੋਈ ਸੰਚਾਰ ਪ੍ਰਾਪਤ ਕਰਨ ਲਈ ਸਵੀਕਾਰ ਕਰਦੇ ਹਾਂ ਅਤੇ ਸਹਿਮਤ ਹੁੰਦੇ ਹਾਂ।

ਮੈਂ/ਅਸੀਂ ਇਸ ਦੁਆਰਾ ਘੋਸ਼ਣਾ ਕਰਦਾ/ਦੀ/ਦੇ ਹਾਂ ਕਿ ਅਸੀਂ ਵਤਾਵਰਣ, ਸਮਾਜਿਕ ਅਤੇ ਪ੍ਰਸ਼ਾਸਨ (ESG) ਦੇ ਨਿਯਮਾਂ ਦੀ ਪਾਲਣਾ ਕਰਦੇ ਹਾਂ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਅਸੀਂ ESG ਦੀ ਪਾਲਣਾ ਕਰਨਾ ਜਾਰੀ ਰੱਖੀਏ।
ਮੈਂ/ਅਸੀਂ ਦਸਤਾਵੇਜ਼ ਚੈਕਲਿਸਟ ਦੀ ਰਸੀਦ ਨੂੰ ਸਵੀਕਾਰ ਕਰਦਾ/ਦੀ/ਦੇ ਹਾਂ ਅਤੇ ECLFL/ERFL ਤੋਂ ਲੋਨ ਲਈ ਉੱਪਰ ਦਿੱਤੇ ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹ ਲਿਆ ਹੈ ਅਤੇ ਸਮਝ ਲਿਆ ਹੈ।

ਮੈਂ/ਅਸੀਂ ਇਸ ਦੁਆਰਾ ਮੇਰੀ ਪਛਾਣ/ਪਤਾ ਸਥਾਪਤ ਕਰਨ ਦੇ ਉਦੇਸ਼ ਲਈ CKYC ਰਜਿਸਟਰੀ ਤੋਂ ਰਿਕਾਰਡਾਂ ਨੂੰ ਡਾਊਨਲੋਡ ਕਰਨ ਲਈ ਸਹਿਮਤੀ ਪ੍ਰਦਾਨ ਕਰਦਾ/ਦੀ/ਦੇ ਹਾਂ।

ਲਾਗੂ ਕਾਨੂੰਨਾਂ ਦੇ ਅਧੀਨ ਅਸੀਂ ਇਸ ਦੁਆਰਾ ECLFL/ERFL ਨੂੰ ਇਸਦੇ ਕਿਸੇ ਵੀ ਸਹਿਯੋਗੀ (ਸ਼ਾਖਾਵਾਂ ਸਮੇਤ) (ਸਮੂਹਿਕ ਤੌਰ 'ਤੇ ECLFL) ਲਈ ਮੇਰੀ ਜਾਣਕਾਰੀ ਘਰੇਲੂ ਜਾਂ ਵਿਦੇਸ਼ੀ ਰੈਗੂਲੇਟਰਾਂ ਜਾਂ ਟੈਕਸ ਅਥਾਰਟੀਆਂ ਨਾਲ ਸਾਂਝੀ ਕਰਨ ਲਈ ਸਹਿਮਤੀ ਦਿੰਦੇ ਹਾਂ, ਜਿੱਥੇ ਕਿਸੇ ਵੀ ਅਧਿਕਾਰ ਖੇਤਰ ਵਿੱਚ ਸਾਡੀ ਟੈਕਸ ਦੇਣਦਾਰੀ ਸਥਾਪਤ ਕਰਨ ਲਈ ਜ਼ਰੂਰੀ ਹੋਵੇ। ਘਰੇਲੂ ਜਾਂ ਵਿਦੇਸ਼ੀ ਰੈਗੂਲੇਟਰਾਂ ਜਾਂ ਟੈਕਸ ਅਥਾਰਟੀਆਂ ਦੁਆਰਾ ਜ਼ਰੂਰਤ ਅਨੁਸਾਰ, ਅਸੀਂ ਸਹਿਮਤੀ ਦਿੰਦੇ ਹਾਂ ਅਤੇ ਸਹਿਮਤੀ ਦਿੰਦੇ ਹਾਂ ਕਿ ECLFL/ERFL ਲਾਗੂ ਕਾਨੂੰਨਾਂ, ਨਿਯਮਾਂ ਅਤੇ ਨਿਰਦੇਸ਼ਾਂ ਅਨੁਸਾਰ ਲੋੜੀਂਦੇ ਕਿਸੇ ਵੀ ਰਕਮ/ਸਰੱਖਿਆ ਨੂੰ ਰੋਕ ਸਕਦਾ ਹੈ।

ਮੇਂ ਇੱਥੇ ਆਪਣੀ ਮਰਜ਼ੀ ਨਾਲ, ਮੇਰੀ ਪਛਾਣ/ਪਤੇ ਦਾ ਸਬੂਤ ਸਥਾਪਤ ਕਰਨ ਅਤੇ ਲੋਨ ਯੋਗਤਾ ਜਾਂਚਾਂ ਦੀ ਪ੍ਰਕਿਰਿਆ ਕਰਨ ਦੇ ਉਦੇਸ਼ ਲਈ ਕੰਪਨੀ ਨੂੰ, ਕਿਸੇ ਵੀ ਕੇਵਾਲੀਨੀ ਦਸਤਾਵੇਜ਼, ਬੈਂਕਿੰਗ, ਵਿੱਤੀ ਦਸਤਾਵੇਜ਼ਾਂ, ਸਵੈ-ਪ੍ਰਮਾਣਿਤ ਆਧਾਰ ਕਾਰਡ/ਭੌਤਿਕ ਈ-ਆਧਾਰ/ ਮਾਸਕਡ ਆਧਾਰ, UIDAI ਦੁਆਰਾ ਜਾਰੀ ਕੀਤੇ ਐਂਫਲਾਈਨ ਇਲੈਕਟ੍ਰਾਨਿਕ ਆਧਾਰ ਜਾਂ ਮੰਗੇ ਗਏ ਹੋਰ ਦਸਤਾਵੇਜ਼ਾਂ ਦੀ ਭੌਤਿਕ ਕਾਪੀ ਜਮ੍ਹਾਂ ਕਰਨ ਲਈ ਸਹਿਮਤ ਹਾਂ। ਮੈਂ ਆਧਾਰ ਕਾਪੀ 'ਤੇ ਆਪਣਾ ਆਧਾਰ ਨੰਬਰ ਰੀਡੈਕਟ/ਬਲੈਕ-ਆਊਟ ਕਰ ਦਿੱਤਾ ਹੈ, ਜੋ ਕੰਪਨੀ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਆਧਾਰ ਦੀ ਸਹਿਮਤੀ ਅਤੇ ਆਧਾਰ ਇਕੱਤਰ ਕਰਨ ਦਾ ਉਦੇਸ਼ ਮੈਨੂੰ/ਸਾਨੂੰ ਅੰਗਰੇਜ਼ੀ ਅਤੇ ਸਥਾਨਕ ਭਾਸ਼ਾ ਵਿੱਚ, ਜਿਵੇਂ ਲਾਗੂ ਹੋਵੇ, ਸਮਝਾਇਆ ਗਿਆ ਹੈ। ਕੰਪਨੀ ਨੇ ਮੈਨੂੰ/ਸਾਨੂੰ ਸੂਚਿਤ ਕੀਤਾ ਹੈ ਕਿ ਇਹ ਸਹਿਮਤੀ ਮੇਰੀ ਲੋਨ ਐਪਲੀਕੇਸ਼ਨ ਨਾਲ ਸਟੋਰ ਕੀਤੀ ਜਾਵੇਗੀ।

ਮੈਂ/ਅਸੀਂ ਇਸ ਦੁਆਰਾ ਘੋਸ਼ਣਾ ਕਰਦਾ/ਦੀ/ਦੇ ਹਾਂ ਕਿ ਮੇਰੇ/ਸਾਡੇ ਦੁਆਰਾ ਸਵੈ-ਇੱਛਾ ਨਾਲ ਦਿੱਤੀ ਗਈ ਸਾਰੀ ਜਾਣਕਾਰੀ ਸੱਚੀ, ਸਹੀ ਅਤੇ ਸੰਪੂਰਨ ਹੈ। ਮੇਰੇ ਦੁਆਰਾ ਪ੍ਰਦਾਨ ਕੀਤੀ ਗਈ ਕਿਸੇ ਵੀ ਗਲਤ ਜਾਣਕਾਰੀ ਦੇ ਮਾਮਲੇ ਵਿੱਚ ਮੈਂ/ਅਸੀਂ ECLFL ਜਾਂ ਇਸਦੇ ਕਿਸੇ ਵੀ ਅਧਿਕਾਰੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਵਾਂਗਾ/ਗੀ/ਗੇ। ਜੇਕਰ ਕਿਸੇ ਵੀ ਜਾਣਕਾਰੀ ਵਿੱਚ ਕੋਈ ਬਦਲਾਅ ਹੁੰਦਾ ਹੈ, ਜੋ ਅਸੀਂ ECLFL ਨੂੰ ਪ੍ਰਦਾਨ ਕੀਤੀ ਹੈ, ਤਾਂ ਮੈਂ/ਅਸੀਂ ECLFL ਨੂੰ 30 ਕੈਲੰਡਰ ਦਿਨਾਂ ਦੇ ਅੰਦਰ ਸੂਚਿਤ ਕਰਨ ਦਾ ਵਾਅਦਾ ਕਰਦਾ/ਦੀ/ਦੇ ਹਾਂ।

ਬਿਨੈਕਾਰ ਦੇ ਦਸਤਖਤ: _____ ਸਹਿ-ਬਿਨੈਕਾਰ 1 ਦੇ ਦਸਤਖਤ: _____ ਸਹਿ-ਬਿਨੈਕਾਰ 2 ਦੇ ਦਸਤਖਤ: _____

ਸਿਰਫ਼ ਦਫ਼ਤਰੀ ਵਰਤੋਂ ਲਈ

ਸ਼ਾਖਾ ਦਾ ਨਾਮ		ਐਸੋਸੀਏਟ ਕੋਡ	
ਮਿਤੀ		ਐਸੋਸੀਏਟ ਦਾ ਨਾਮ	

ਮਿਤੀ

D	D	M	M	Y	Y	Y	Y
---	---	---	---	---	---	---	---

ਸਥਾਨ

#ਉਪਰੋਕਤ ਬਾਰੇ ਹੋਰ ਵੇਰਵਿਆਂ ਲਈ ਕਿਰਪਾ ਕਰਕੇ ਹੇਠਾਂ ਲਾਗੂ ਇਕਾਈ ਦੀ ਵੈੱਬਸਾਈਟ 'ਤੇ ਆਪਣੀ ਗਾਹਕ ਦਸਤਾਵੇਜ਼ ਚੈਕਲਿਸਟ ਨੰ ਜਾਣੋ- ECL ਫਾਇਨਾਂਸ ਲਿਮਿਟੇਡ

ECL ਫਾਈਨਾਂਸ ਲਿਮਿਟੇਡ: www.ecffinance.edelweissfin.com • ਐਡਲਵਾਈਸ ਰਿਟੇਲ ਫਾਈਨਾਂਸ ਲਿਮਿਟੇਡ: www.edelweissretailfin.com



ਗਾਹਕ ਦੀ ਲੋਨ ਐਪਲੀਕੇਸ਼ਨ ਦੀ ਰਸੀਦ

SME ਲੈਂਡਿੰਗ

ECL ਫਾਈਨਾਂਸ ਲਿਮਿਟੇਡ (ECLFL) / ਐਡਲਵਾਈਸ ਰਿਟੇਲ ਫਾਈਨਾਂਸ ਲਿਮਿਟੇਡ (ERFL)

ਟਾਵਰ 3, ਵਿੰਗ 'ਬੀ', ਕੋਹਿਨੂਰ ਸਿਟੀ ਮਾਲ, ਕੋਹਿਨੂਰ ਸਿਟੀ, ਕਿਰੋਲ ਰੋਡ, ਕੁਰਲਾ (ਪੱਛਮੀ), ਮੁੰਬਈ - 400 070 ਟੋਲ ਫ੍ਰੀ ਨੰਬਰ 1-800-1026372 (ਸੋਮ - ਸ਼ੁੱਕਰ | ਸਵੇਰੇ 10 ਵਜੇ ਤੋਂ

ECL ਫਾਈਨਾਂਸ ਲਿਮਿਟੇਡ ਐਡਲਵਾਈਸ ਰਿਟੇਲ ਫਾਈਨਾਂਸ ਲਿਮਿਟੇਡ ਐਪਲੀਕੇਸ਼ਨ ਨੰ.:

ਅਸੀਂ ECL ਫਾਈਨਾਂਸ ਲਿਮਿਟੇਡ / ਐਡਲਵਾਈਸ ਰਿਟੇਲ ਫਾਈਨਾਂਸ ਲਿਮਿਟੇਡ ਤੋਂ ਲੋਨ ਲਈ ਤੁਹਾਡੀ ਐਪਲੀਕੇਸ਼ਨ ਦੀ ਰਸੀਦ ਨੂੰ ਸਵੀਕਾਰ ਕਰਦੇ ਹਾਂ। ਕਿਰਪਾ ਕਰਕੇ ਆਪਣੇ ਸਵਾਲਾਂ ਅਤੇ ਸੁਝਾਵਾਂ ਲਈ ਸਾਨੂੰ ਦਿੱਤੇ ਈਮੇਲ ਆਈ.ਡੀ. 'ਤੇ ਲਿਖੋ।

1. ₹ 15000 +/- ਤੱਕ ਦੀ ਐਪਲੀਕੇਸ਼ਨ ਫੀਸ + GST (ਪ੍ਰਕਿਰਤੀ ਵਿੱਚ ਨਾ-ਵਾਪਸੀਯੋਗ) ਸੁਰੱਖਿਅਤ ਲੋਨ ਐਪਲੀਕੇਸ਼ਨਾਂ ਲਈ ਐਪਲੀਕੇਸ਼ਨ ਫਾਰਮ ਦੇ ਨਾਲ ਅਦਾ ਕੀਤੀ ਜਾਂਦੀ ਹੈ।

ਬਿਨੈਕਾਰ ਦਾ ਨਾਮ ਲੋਨ ਦੀ ਰਕਮ ਲਾਗੂ ਕੀਤੀ ਗਈ

ਸੇਲਜ਼ ਐਗਜ਼ੀਕਿਊਟਿਵ ਦਾ ਨਾਮ ਅਤੇ ਮੋਬਾਈਲ ਨੰਬਰ ਮਿਤੀ

ਨੋਟ: ECL ਫਾਈਨਾਂਸ ਲਿਮਿਟੇਡ / ਐਡਲਵਾਈਸ ਰਿਟੇਲ ਫਾਈਨਾਂਸ ਲਿਮਿਟੇਡ ਦੀ ਪੂਰੀ ਮਰਜ਼ੀ ਨਾਲ ਕ੍ਰੈਡਿਟ ਮੁਲਾਂਕਣ। ਲੋਨ ਦੀ ਐਪਲੀਕੇਸ਼ਨ ਦੀ ਸਥਿਤੀ ਸਾਰੇ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਬਿਨੈਕਾਰ ਨੂੰ ਪ੍ਰਦਾਨ ਕਰਨ ਦੇ ਅਧੀਨ ਐਪਲੀਕੇਸ਼ਨ ਪ੍ਰਾਪਤ ਕਰਨ ਦੇ 21 ਕਾਰਜਕਾਰੀ ਦਿਨਾਂ ਦੇ ਅੰਦਰ ਜਾਣੀ ਜਾਵੇਗੀ ਅਤੇ ਕੋਈ ਵੀ ਵਾਧੂ ਜਾਣਕਾਰੀ ਜੋ ਵਿੱਤੀ ਸੰਸਥਾ ਨੂੰ ਸਿਰਫ਼ ਬਿਨੈਕਾਰ ਦੀ ਕ੍ਰੈਡਿਟ ਯੋਗਤਾ ਦਾ ਮੁਲਾਂਕਣ ਕਰਨ ਦੇ ਉਦੇਸ਼ ਲਈ ਜ਼ਰੂਰਤ ਪੈ ਸਕਦੀ ਹੈ। ਕਿਰਪਾ ਕਰਕੇ ਸਾਡੇ ਰਜਿਸਟਰਡ ਦਫ਼ਤਰ ਵਿੱਚ ਸਾਡੇ ਨਾਲ ਸੰਪਰਕ ਕਰੋ ਜਾਂ ਆਪਣੀ ਐਪਲੀਕੇਸ਼ਨ ਦਾ ਸਟੇਟਸ ਜਾਣਨ ਲਈ ਸਾਨੂੰ assistance@ecf.com 'ਤੇ ਲਿਖੋ। ਫੀਸ ਅਤੇ ਖਰਚੇ ਅਤੇ ਨਿਯਮ ਅਤੇ ਸ਼ਰਤਾਂ ਸਾਡੀ ਵੈਬਸਾਈਟ 'ਤੇ ਵੀ ਉਪਲਬਧ ਹਨ: www.ecf.finance.edelweissfin.com / www.edelweissretailfin.com

ਲੋੜੀਂਦੇ ਦਸਤਾਵੇਜ਼

- ਦਸਤਖਤ ਕੀਤੇ ਐਪਲੀਕੇਸ਼ਨ ਫਾਰਮ
- ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਪਾਰਟਨਰਸ਼ਿਪ ਡੀਡ
- ਪਛਾਣ ਅਤੇ ਪਤੇ ਦੇ ਸਬੂਤ ਦੀ ਕਾਪੀ (ਅਧਿਕਾਰਤ ਤੌਰ 'ਤੇ ਵੈਧ ਦਸਤਾਵੇਜ਼ ਜਿਵੇਂ ਕਿ ਆਧਾਰ, ਪਾਸਪੋਰਟ, DL, NPR ਪੱਤਰ, ਨਰੇਗਾ (NREGA) ਕਾਰਡ, ਵੋਟਰ ਆਈ.ਡੀ. ਕਾਰਡ) ਅਤੇ ਹੋਰ ਮੰਨੇ ਗਏ OVD ਨੂੰ ਪਤੇ ਦੇ ਸਬੂਤ ਵਜੋਂ ਕੰਪਨੀ ਦੀ KYC ਅਤੇ AML ਪਾਲਿਸੀ ਵਿੱਚ ਦਰਸਾਏ ਗਏ ਹਨ।
- ਬੋਰਡ ਆਫ਼ ਡਾਇਰੈਕਟਰਜ਼ ਤੋਂ ਇੱਕ ਮਤਾ
- ਕੰਪਨੀ ਦੀ KYC ਅਤੇ AML ਪਾਲਿਸੀ ਦੇ ਅਨੁਸਾਰ ਵਪਾਰਕ ਸਬੂਤ
- COI ਅਤੇ ਮੈਮੋਰੈਂਡਮ ਅਤੇ ਐਸੋਸੀਏਸ਼ਨ ਦਾ ਆਰਟੀਕਲ

- ਵਪਾਰਕ ਲੋਨ ਲਈ ਪਿਛਲੇ 2 ਸਾਲਾਂ ਦੀ ਆਡਿਟ ਕੀਤੀ ਵਿੱਤੀ ਅਤੇ ਆਮਦਨ ਟੈਕਸ ਰਿਟਰਨ।
- SME ਸੂਰੱਖਿਅਤ ਲੋਨ ਅਤੇ ਮਸ਼ੀਨਰੀ ਲੋਨ ਲਈ ਪਿਛਲੇ 3 ਸਾਲਾਂ ਦੇ ਆਡਿਟ ਕੀਤੇ ਵਿੱਤੀ ਅਤੇ ਇਨਕਮ ਟੈਕਸ ਰਿਟਰਨ।
- ਕੰਪਨੀ/ਫਰਮ ਦੀ ਤਰਫ਼ੋਂ ਵਪਾਰ ਦਾ ਲੈਣ-ਦੇਣ ਕਰਨ ਲਈ ਪ੍ਰਬੰਧਕਾਂ, ਭਾਈਵਾਲਾਂ, ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਪਾਵਰ ਆਫ਼ ਅਟਾਰਨੀ ਦਿੱਤੀ ਜਾਂਦੀ ਹੈ
- ਪਿਛਲੇ ਛੇ ਮਹੀਨਿਆਂ ਦੀਆਂ ਬੈਂਕ ਸਟੇਟਮੈਂਟਾਂ
- ਪੈਨ (PAN) ਦੇ ਬਦਲੇ ਪੈਨ (PAN) ਜਾਂ ਫਾਰਮ 60।
- ਬੈਲੇਂਸ ਟ੍ਰਾਂਸਫਰ ਲੈਣ-ਦੇਣ ਦੇ ਕੇਸ ਵਿੱਚ, ਕਰਜ਼ਦਾਰ ਨੂੰ ECL ਫਾਇਨਾਂਸ ਲਿਮਿਟੇਡ ਦੇ ਹੱਕ ਵਿੱਚ ਮੁਖਤਿਆਰਨਾਮਾ ਜਾਰੀ ਕਰਨਾ ਲਾਜ਼ਮੀ ਹੈ, ਜਿਸ ਵਿੱਚ ECL ਫਾਇਨਾਂਸ ਲਿਮਿਟੇਡ /ਐਡਲਵਾਈਸ ਰਿਟੇਲ ਫਾਇਨਾਂਸ ਲਿਮਿਟੇਡ ਨੂੰ ਮੌਜੂਦਾ ਕਰਜ਼ਾਦਾਤਾ ਸੰਸਥਾ ਤੋਂ ਪ੍ਰੋਪਰਟੀ ਸਬੰਧੀ ਦਸਤਾਵੇਜ਼ੀ ਹਾਸਿਲ ਕਰਨ ਦਾ ਅਧਿਕਾਰ ਹੋਵੇ ਜਿਸ ਤੋਂ ਕਰਜ਼ਾ ਲਿਆ ਗਿਆ ਹੈ।

ਸਭ ਤੋਂ ਮਹੱਤਵਪੂਰਨ ਨਿਯਮ ਅਤੇ ਸ਼ਰਤਾਂ

ECLFL / ERFL ਆਪਣੀ ਮਰਜ਼ੀ ਨਾਲ ਅਤੇ ਤੁਹਾਨੂੰ ਸੂਚਿਤ ਕਰਨ ਦੇ ਅਧੀਨ, www.eclfinance.edelweissfin.com / www.edelweissretailfin.com 'ਤੇ ਦਿੱਤੇ ਵੇਰਵੇ ਅਨੁਸਾਰ, ਸੰਭਾਵੀ ਤੌਰ 'ਤੇ ਫ਼ੀਸਾਂ ਅਤੇ ਖਰਚਿਆਂ ਵਿੱਚ ਸੁਧਾਰ ਕਰਨ ਜਾਂ ਸੋਧਣ ਦਾ ਹੱਕਦਾਰ ਹੋਵੇਗਾ ਅਤੇ ਅਜਿਹੀਆਂ ਸਾਰੀ ਸੁਧਾਰ ਜਾਂ ਸੋਧਾਂ ਤੁਹਾਡੇ ਲਈ ਪ੍ਰਭਾਵਸ਼ਾਲੀ ਅਤੇ ਬੰਧਨਯੋਗ ਮੰਨੀਆਂ ਜਾਣਗੀਆਂ। ਫੀਸਾਂ ਅਤੇ ਖਰਚੇ ਸਬੰਧਤ ਟੈਕਸਾਂ, ਸਿੱਖਿਆ ਸੈੱਸ ਅਤੇ ਹੋਰ ਸਰਕਾਰੀ ਟੈਕਸਾਂ, ਲੇਵੀਜ਼ ਆਦਿ ਤੋਂ ਬਿਨਾਂ ਹਨ। ਪ੍ਰਾਪਤ ਕੀਤੀ ਗਈ ਕਰਜ਼ੇ ਦੀ ਸਹੂਲਤ 'ਤੇ ਲਾਗੂ ਵਿਆਜ ਦੀ ਦਰ ਵੰਡ(ਡਾਂ) ਦੀ ਮਿਤੀ(ਆਂ) 'ਤੇ ਪ੍ਰਚਲਿਤ ਹੋਵੇਗੀ ਅਤੇ ਗਾਹਕ ਦੇ ਕੰਪਨੀ ਦੇ ਮੁਲਾਂਕਣ ਜਿਵੇਂ ਕਿ ਪੇਸ਼ੇਵਰ ਯੋਗਤਾ, ਕਰੈਡਿਟ ਯੋਗਤਾ, ਜੋਖਮ ਪ੍ਰੋਫਾਈਲ, ਸੂਰੱਖਿਆ, ਮੁੜ ਅਦਾਇਗੀ ਟਰੈਕ ਰਿਕਾਰਡ, ਬਾਹਰੀ ਰੇਟਿੰਗ ਆਦਿ। ਕੰਪਨੀ ਦੁਆਰਾ ਅਪਣਾਏ ਗਏ ਵਿਆਜ ਦਰ ਮਾਡਲ ਦੇ ਆਧਾਰ 'ਤੇ, ਉਪਰੋਕਤ ਕਾਰਕਾਂ ਦੇ ਆਧਾਰ 'ਤੇ ਵੱਖ-ਵੱਖ ਗਾਹਕਾਂ ਲਈ ਇੱਕੋ ਉਤਪਾਦ ਅਤੇ ਮਿਆਦ ਲਈ ਵਿਆਜ ਦੀ ਦਰ ਵੱਖ-ਵੱਖ ਹੋ ਸਕਦੀ ਹੈ।

ENGLISH

Annexure III

Vernacular Declaration Form

I, _____ aged _____ years, son/daughter/spouse of _____ residing at _____

_____ (address) do hereby solemnly affirm and declare as under:
I have been read out and explained the contents of all the loan documents and all other Transaction documents incidental to availing the loan of an amount of _____ from ECL Finance Limited/Edelweiss Retail Finance Limited (Lender) by me in the _____ language known to me, and
I hereby affirm, confirm and declare that I have affixed my signature on the Loan Documents in the vernacular language after understanding the terms and conditions of all the Loan Documents and its implications on my interests and I do hereby agree to abide by all the terms and conditions of the loan and the clauses of the same.
I further confirm and declare that I have executed this declaration without any undue influence, coercion, misrepresentation or fraud and I have given this affidavit with my free consent and will.

Signature/Thumb impression of Applicant/co-applicant signing in Vernacular Language _____
Date: _____
Place: _____
Name: Mr./Ms. _____ [the Declarant (Branch/Relationship Manager/Official of the Lender)]
Signature of the Official of the Lender: _____
Note:
1. This declaration is required to be taken where Borrower does not understand English and the documents are in English.
2. This is a declaration form & is not required to be executed on Stamp Paper nor to be notarised

HINDI

परिशिष्ट III

स्थानीय भाषा घोषणा प्रपत्र

मैं, _____ आयु _____ वर्ष, पुत्र/पुत्री/पति/पत्नी _____ (पता) का निवासी हूँ _____, मैं एतद्वारा सत्यनिष्ठा से प्रतिज्ञान करता/ती हूँ और घोषणा करता/ती हूँ कि:
मुझे ECL Finance Limited/Edelweiss Retail Finance Limited (ऋणदाता) से _____ राशि का ऋण प्राप्त करने से संबंधित सभी ऋण दस्तावेजों और अन्य सभी लेन-देन के दस्तावेजों की अंतर्वस्तु को मेरी स्थानीय भाषा _____ में पढ़कर सुना दिया गया है, तथा
मैं एतद्वारा प्रतिज्ञान, पुष्टि और घोषणा करता/ती हूँ कि मैंने सभी ऋण दस्तावेजों की शर्तों और मेरे हितों पर पड़ने वाले इसके प्रभावों को स्थानीय भाषा में अच्छी तरह से समझने के बाद ऋण दस्तावेजों पर अपने हस्ताक्षर किए हैं तथा मैं ऋण के सभी नियमों व शर्तों और उसके उपबंधों का पालन करने के लिए सहमत हूँ।
मैं आगे पुष्टि और घोषणा करता/ती हूँ कि मैंने बिना किसी अनुचित प्रभाव, दबाव, गलत बयानी या धोखाधड़ी के इस घोषणा का निष्पादन किया है और मैंने यह शपथ पत्र अपनी स्वतंत्र सहमति और स्वेच्छा से दिया है।

आवेदक/सह-आवेदक के हस्ताक्षर/अंगूठे का निशान, स्थानीय भाषा में हस्ताक्षर _____
तारीख: _____
स्थान: _____
नाम: श्री/सुश्री _____ [घोषणाकर्ता (शाखा/संबंध प्रबंधक/ऋणदाता का अधिकारी)]
ऋणदाता के अधिकारी के हस्ताक्षर: _____
नोट:
1. इस घोषणा पत्र को उस स्थिति में लिया जाना आवश्यक है जब उधारकर्ता अंग्रेजी को नहीं समझता हो और दस्तावेज अंग्रेजी में हों।
2. यह एक घोषणा पत्र है और इसे स्टाम्प पेपर पर निष्पादित करने या नोटरीकृत करने की आवश्यकता नहीं है।

MARATHI

परिशिष्ट III

स्थानिकभाषा घोषणा फॉर्म

मी, _____ वय _____ वर्ष, मुलगा/मुलगी/पती/पत्नी _____ निवासी _____ (पत्ता) खालीलप्रमाणे गांभीर्याने पुष्टी आणि घोषणा करत आहे:
ECL Finance Limited/Edelweiss Retail Finance Limited (कर्जदार) कडून _____ रकमेचे कर्ज घेण्यासंदर्भातील सर्व कर्जाची कागदपत्रे आणि इतर सर्व व्यवहार दस्तऐवजांचा मजकूर मला माहित असलेल्या _____ भाषेत मला वाचून दाखविला गेला आहे आणि समजावून सांगितला आहे आणि
सर्व कर्ज दस्तऐवजांच्या अटी व शर्ती आणि त्याचा माझ्या हितसंबंधांवर होणारा परिणाम समजून घेतल्यानंतर मी स्थानिक भाषेत कर्जाच्या कागदपत्रांवर माझी स्वाक्षरी केलीआहे याची मी पुष्टी, खात्री आणि घोषणा करतो आणि मी कर्जाच्या सर्व अटी व शर्ती आणि त्यातील कलमांचे पालन करण्यास सहमत आहे.
मी कोणत्याही अनुचित प्रभावाशिवाय, बळजबरीने, चुकीची माहिती न देता किंवा फसवणुकीशिवाय या घोषणेची अंमलबजावणी केली आहे आणि मी माझ्या मुक्त संमतीने आणि इच्छेने हे प्रतिज्ञापत्र दिले आहे.

स्थानिक भाषेत स्वाक्षरी करणाऱ्या अर्जदाराची/सह-अर्जदाराची स्वाक्षरी/अंगठ्याचा ठसा _____
तारीख: _____
ठिकाण: _____
नाव: श्री./सौ.. _____ [घोषणाकर्ता (शाखा/नसहसंबंध व्यवस्थापक/धनकोचे अधिकारी)]
कर्जदाराच्या अधिकाऱ्याची स्वाक्षरी: _____

नोंद:
1. ज्या ठिकाणी कर्जदाराला इंग्रजी समजत नाही आणि कागदपत्रे इंग्रजीत आहेत तेथे ही घोषणा घेणे आवश्यक आहे.
2. हा एक घोषणा फॉर्म आहे आणि स्टॅम्प पेपरवर अंमलात आणण्याची आवश्यकता नाही किंवा नोटरीकृत करण्याची आवश्यकता नाही

જાહેરાતનું પત્રક માતૃભાષામાં
મારું નામ _____ છે, મારી વય _____ વર્ષ છે, હું _____ નો પુત્ર/પુત્રી/જીવનસાથી છું. મારું સરનામું _____ છે. હું આથી ગંભીરતાપૂર્વક દૃઢપણે એકરાર કરું છું અને નીચે મુજબ જાહેરાત કરું છું:

ECL Finance Limited/Edelweiss Retail Finance Limited (ધીરાણ આપનારે) _____ ની રકમનું ધીરાણ મેળવવા સંબંધિત તમામ ધીરાણના દસ્તાવેજોના લખાણ અને વહેવાર સંબંધિત અન્ય તમામ દસ્તાવેજોના લખાણ મને _____ ભાષામાં વાંચી સંભળાવ્યા અને સમજાવ્યા છે.

હું આથી ખાતરી આપું છું, સમર્થન આપું છું અને જાહેર કરું છું કે મેં તમામ ધીરાણના દસ્તાવેજોના નિયમો અને શરતો અને મારા હિતો ઉપર થતી તેની અસરો સ્થાનિક ભાષામાં સમજ્યા પછી ધીરાણના દસ્તાવેજો ઉપર મારી સહી કરી છે અને હું આથી ધીરાણની તમામ શરતોનું અને તેની કલમોનું પાલન કરવા માટે સંમત થઉં છું.

હું વધુમાં હું સમર્થન આપું છું અને જાહેર કરું છું કે મેં આ જાહેરાત ક્રોઇપણ અનુચિત પ્રભાવ, જબરદસ્તી, ખોટી રજૂઆત અથવા છેતરપિંડી વગર કરી છે અને મેં મારી સ્વૈચ્છિક સંમતિ અને ઇચ્છાથી આ સોગંદનામું આપ્યું છે.

સ્થાનિક ભાષામાં સહી કરનાર અરજદાર/સહ-અરજદારની સહી/અંગૂઠાની છાપ _____

તારીખ: _____

સ્થાન: _____

નામ: શ્રી/સુશ્રી _____ (જાહેરાત કરનાર (શાખા/રિલેશનશિપ મેનેજર/ધીરાણ આપનાર અધિકારી))

ધીરાણ આપનાર અધિકારીની સહી : _____

નોંધ:

- ધીરાણ લેનાર અંગ્રેજી સમજી ન શકતા હોય અને દસ્તાવેજો અંગ્રેજીમાં હોય ત્યારે આ જાહેરાત લેવી જરૂરી છે.
- આ એક જાહેરાત પત્રક છે અને તેનો અમલ સ્ટેમ્પ પેપર ઉપર કરવાની કે તે નોટરાઇઝડ કરવાની જરૂર નથી.

આঞ্চલિક ભાષાય લિખિત ઘોષણાપત્ર

આમિ, _____ વયસ _____ વહર, _____ એર _____ પુત્ર/કન્યા/પત્ની _____ નિવાસ _____ (ઠિકાના) એતદ્વારા દૃઢભાવે નિચે પ્રદત્ત વચ્ચાન નિશ્ચિત કરહિ એવં ઘોષણા કરહિ:

ECL Finance Limited/Edelweiss Retail Finance Limited (શ્ચાળદાતા) થેકે _____ પરિમાળ અર્થ શ્ચાળ પાગુચાર જન્ય સમસ્ત શ્ચાળ સંક્રાન્ત નથિ એવં અન્યન્ય સમસ્ત લેનદેનેર નથિર વિષયવસ્તુ આમાર જાના _____ ભાષાય આમાકે પડે શોનાનો હયેછે એવં સેગુલિ વ્યાખ્યા કરા હયેછે, એવં

આમિ એતદ્વારા સ્વીકાર કરહિ, નિશ્ચિત કરહિ એવં ઘોષણા કરહિ યે આમિ સ્થાનીય ભાષાય શ્ચાળ સંક્રાન્ત યાવતીય નથિર શર્તાવલી એવં આમાર સ્થાર્થેર ઉપર સેગુલિર પ્રભાવ બોચાર પરે શ્ચાળેર નથિતે નિજેર સ્થાસ્કર પ્રદાન કરેહિ એવં આમિ એતદ્વારા શ્ચાળ સંક્રાન્ત સમસ્ત નિયમ ં શર્તાવલી એવં ધારા મેને ચલતે સમ્મતિ પ્રદાન કરહિ।

આમિ આરંબ નિશ્ચિત કરહિ એવં ઘોષણા કરહિ યે આમિ એઈ છુક્તિટિ કોનો અચાચિત પ્રભાવ, જબરદસ્તિ, ભૂલ ઉપસ્થાપના વા જાલિયાતિ હાડાઈ કાર્યકર કરેહિ એવં આમિ આમાર વ્યક્તિગત સમ્મતિ એવં ઇચ્છાય એઈ હલ્ફનામા પ્રદાન કરેહિ।

આঞ্চલિક ભાષાય સ્થાસ્કરકારી આવેદનકારી/સહ-આવેદનકારીર સ્થાસ્કર/આંબુલેર છાપ _____

તારિથ: _____

સ્થાન: _____

નામ: શ્રી/શ્રીમતિ _____ [ઘોષણાકારી (શાખા/રિલેશનશિપ મ્યાનેજાર / શ્ચાળદાતાર પક્ષે કર્મકર્તા)]

શ્ચાળદાતાર કર્મકર્તાર સ્થાસ્કર: _____

નોંટ:

- એઈ ઘોષણાટિ સેઈ ક્ષેત્રે નેગુચા પ્રયોજન યેથાને શ્ચાળગ્રંથીતા ઇંગ્રેજિ બોચેન ના એવં યાવતીય નથિ ઇંગ્રેજિતે રયેછે।
- એટિ કેવલ એકાટિ ઘોષણાપત્ર એવં એટિ સ્ટામ્પ્સ પેપારે કાર્યકર કરા વા નોટારિ કરાર પ્રયોજન નેઈ।

ଆଞ୍ଚଳିକ ଭାଷାରେ ଘୋଷଣାକାମା ଫର୍ମ

ମୁଁ, _____ ବୟସ _____ ବର୍ଷ, _____ କର ପୁତ୍ର/କନ୍ୟା/ଜୀବନସାଥୀ ବାସିନୀ _____

(ଠିକଣା) ଏତଦ୍ୱାରା ନିମ୍ନରେ ଦିଆଯାଇଥିବା ଅନୁଯାୟୀ ସୁନିଶ୍ଚିତ କରୁଛି ଏବଂ ଘୋଷଣା କରୁଛି:

ECL Finance Limited/Edelweiss Retail Finance Limited (ରଣଦାତା) କଠାରୁ _____ ପରିମାଣର ଏକ ରଣ ନେବା ପାଇଁ ସମସ୍ତ ରଣ ଦଲିଲର ବିଷୟବସ୍ତୁ ଏବଂ ଏହି ରଣ ନେବା ସମ୍ପର୍କିତ ଅନ୍ୟ ସମସ୍ତ କାରବାର ଦଲିଲ୍ ମୁଁ ଜାଣିଥିବା ଭାଷାରେ _____ ମୋତେ ପଢ଼ି ଶୁଣାଇ ଦିଆଯାଇଛି ଏବଂ ବୁଝାଇ ଦିଆଯାଇଛି ଏବଂ

ମୁଁ ଏତଦ୍ୱାରା ସ୍ୱୀକାର କରୁଛି, ସୁନିଶ୍ଚିତ କରୁଛି ଏବଂ ଘୋଷଣା କରୁଛି ଯେ ମୁଁ ସମସ୍ତ ରଣ ଦଲିଲର ସର୍ତ୍ତ ଓ ନିୟମାବଳି ଓ ମୋର ସ୍ୱାର୍ଥ ଉପରେ ଏହାର ପ୍ରଭାବ ବିଷୟରେ ବୁଝିବା ପରେ ଆଞ୍ଚଳିକ ଭାଷାରେ ଏହି ରଣ ଦଲିଲରେ ମୋର ସ୍ୱାକ୍ଷର କରିଛି ଏବଂ ମୁଁ ଏତଦ୍ୱାରା ସମ୍ମତ ହେଉଛି ଯେ ଏହି ରଣର ସମସ୍ତ ସର୍ତ୍ତ ଓ ନିୟମାବଳି ଓ ଏହାର ବିଧାନ ପାଳନ କରିବି।

ମୁଁ ଅତିରିକ୍ତ ଭାବରେ ସୁନିଶ୍ଚିତ କରୁଛି ଏବଂ ଘୋଷଣା କରୁଛି ଯେ କୌଣସି ଅଯଥା ପ୍ରଭାବ, ବାଧ୍ୟବାଧକତା, ବୁଦ୍ଧିପୂର୍ଣ୍ଣ ଉପସ୍ଥାପନା କିମ୍ବା ଠକାମି ବ୍ୟତୀତ ମୁଁ ଏହି ଘୋଷଣାକାମା ସମ୍ପାଦିତ କରୁଛି ଏବଂ ମୁକ୍ତ ଇଚ୍ଛାରେ ଓ ସ୍ୱଇଚ୍ଛାରେ ଏହି ସତ୍ୟାର୍ପଣ ପ୍ରଦାନ କରିଛି।

ଜର୍ନାକୁଲାର୍ ଭାଷାରେ ଆବେଦନକାରୀ / ସହ-ଆବେଦନକାରୀଙ୍କ ଦସ୍ତଖତ / ଥମ୍ ଇମ୍ପ୍ରେସନ୍ _____

ତାରିଖ: _____

ସ୍ଥାନ: _____

ନାମ: ଶ୍ରୀଯୁକ୍ତ /ଶ୍ରୀମତୀ _____ [ଏହି ଘୋଷଣାକାରୀ (ଶାଖା/ସମ୍ପର୍କ ପ୍ରବନ୍ଧକ/ ରଣଦାତାଙ୍କର ଅଧିକାରୀ)]

ରଣଦାତାଙ୍କର କର୍ମକର୍ତ୍ତାଙ୍କର ସ୍ୱାକ୍ଷର: _____

ସୂଚନା:

- ଯେଉଁଠାରେ ରଣଗ୍ରହିତା ଇଂରାଜୀ ଭାଷା ବୁଝନ୍ତି ନାହିଁ ଏବଂ ଏହି ଦଲିଲଗୁଡ଼ିକ ଇଂରାଜୀରେ ରହିଥାଏ ଏହି ଘୋଷଣାକାମା ନିଆଯିବା ଆବଶ୍ୟକ ହୋଇଥାଏ।
- ଏହା ହେଉଛି ଏକ ଘୋଷଣାକାମା ଫର୍ମ ଏବଂ ଷ୍ଟାମ୍ପ ପେପରରେ ସମ୍ପାଦିତ କରାଯିବା କିମ୍ବା ନୋଟାରାଇଜ୍ କରାଯିବା ଆବଶ୍ୟକ ହୋଇନଥାଏ।

ప్రాదేశిక భాషా ఘోషణ నమూనె

నాను, _____, _____ వರ್ష _____ వయస్సినవనా/ళాగిద్దు, _____ అవర _____ మగ/మగళు/సంగాతి _____ ఈ క్ళగిన _____ (చీళాస) చీళాసదల్లి వాసీసుత్తిద్దు ఈ చిషయవన్న ఆత్మసాక్షియాగి దృఢిశరీసి ఘోషిసుత్తిద్దేన:

ననగ్ తిళిద _____ భాషేయల్లి నాను ECL Finance Limited/Edelweiss Retail Finance Limited (సాలదాతరు) న్నింద _____ మోత్తద సాలవన్న పడేయలు ప్రాసంగికవాద ఎల్లా సాలద దాఖలేగళన్ను మరియు ఎల్లా ఇతర వహివాటు దాఖలేగళ చిషయగళన్ను నాను ఓదిద్దేనే మరియు అర్ధమాడిశొందిద్దేనే మరియు

సాల దాఖలేగళ ఎల్లా కరారుగళు మరియు షరత్తుగళన్ను అర్ధమాడిశొండ నంతర నాను ప్రాదేశిక భాషేయల్లి సాలద దాఖలేగళ మేలే నన్న సహియన్ను శాకిద్దేనే ఎందు నాను ఈ మూలక దృఢిశరీసుత్తేనే, మరియు ఘోషిసుత్తేనే మరియు నన్న హితాసత్తిగళ మేలే అదర పరిణామగళు మరియు సాలద ఎల్లా కరారుగళు మరియు షరత్తుగళు శాగూ అదర షరత్తుగళిగ్ బద్దనాగిరుత్తేనేందు నాను ఈ మూలక ఒప్పీశొళ్ళుత్తేనే.

నాను ఈ ఘోషణేయన్ను యావుదే అనుజిత ప్రభావ, బలవంత, తప్ప నిరూపణే అథవా వంజనేయన్ను మాడదే కాయగతగొళిసిద్దేనే మరియు నన్న ముక్త సమ్మతి మరియు ఇట్టియొందిగ్ నాను ఈ అఫిడవిజ్ అన్న నీడిద్దేనే ఎందు నాను దృఢిశరీసుత్తేనే మరియు ఘోషిసుత్తేనే.

అజ్జిదారర/సశ అజ్జిదారర సహి/హేబ్బరళిన గురుతు స్థళియ భాషేయల్లి సహి మాడువుదు _____

దినాంశ: _____

స్థళి: _____

హసరు: శ్రీ/శ్రీమతి _____ [ఘోషణే మాడిదవరు (శాఖి/సంబంధ వ్యవస్థాపకరు/సాలదాతర అధికారి)]

సాల నీడువవర అధికారియ సహి: _____

గమనిసి:

- సాలగారరిగ్ ఇంగ్లిష్ అర్ధవాగదిద్దల్లి మరియు దాఖలేగళు ఇంగ్లిష్‌నల్లిద్దరే ఈ ఘోషణేయన్ను తేగ్దుశొళ్ళబేకాగుత్తదే.
- ఇదు ఘోషణా నమూనె ఆగిదే మరియు స్క్యాంప్ షేషరన్‌ల్లి కాయగతగొళిసువ ఆగత్తచిల్ల అథవా నోటరీస్ మాడబేకాద ఆగత్తచిల్ల

TELUGU
అనుబంధం III

వ్యవహారిక భాషలో ప్రకటన ఫారమ్ నేను, _____ వయసు _____ సంవత్సరాలు, _____ గారి కుమారుడు/కుమార్తె/భాగస్వామిగా, _____ (చిరునామా)లో నివసిస్తూ, క్రింది విధంగా విస్తృతంగా ధృవీకరిస్తున్నాను మరియు ప్రకటిస్తున్నాను: ECL Finance Limited/Edelweiss Retail Finance Limited (రుణదాత) నుండి _____ మొత్తం లోను పొందడానికి సంబంధించిన అన్ని లోన్ డాక్యుమెంట్లు మరియు అన్ని ఇతర లావాదేవీ పత్రాల్లోని విషయాలను నాకు తెలిసిన _____ భాషలో నేను చదువుకున్నాను, నాకు వాటి గురించి వివరించారు మరియు లోను పత్రాల్లోని నిబంధనలు మరియు షరతులు గురించి మరియు నా ఆసక్తుల మీద వాటి ప్రభావాలు గురించి నాకు అర్థమయ్యే భాషలో అర్థం చేసుకున్న తర్వాత, లోను పత్రాల మీద నా సంతకం చేశానని మరియు లోను సంబంధిత అన్ని షరతులు మరియు నిబంధనలకు కట్టుబడి ఉండడానికి నేను అంగీకరిస్తున్నానని నేను ధృవీకరిస్తున్నాను మరియు నిర్ధారిస్తున్నాను. ఎలాంటి అనవసర ప్రభావం, బలవంతం, తప్పుడు ప్రాతినిధ్యం లేదా మోసం లేకుండా నేను ఈ ప్రకటన చేస్తున్నానని మరియు నా స్వేచ్ఛా సమ్మతి మరియు సంకల్పంతోనే ఈ అఫిడవిట్ అందించానని కూడా నేను ధృవీకరిస్తున్నాను మరియు ప్రకటిస్తున్నాను.

మాతృభాషలో సంతకం చేసిన దరఖాస్తుదారు/సహ-దరఖాస్తుదారు యొక్క సంతకం/బొటనవేలు ముద్ర _____

తేదీ: _____

స్థలం: _____

పేరు: శ్రీ/శ్రీమతి _____ [ప్రకటనదారు (బ్రాంచ్/రిలేషన్‌షిప్ మేనేజర్/రుణదాతకు చెందిన అధికారి)]

రుణదాత యొక్క అధికారి సంతకం: _____

గమనిక:

- రుణగ్రహీతకు ఇంగ్లీషు అర్థం కానప్పుడు మరియు పత్రాలు ఆంగ్లంలో ఉన్నప్పుడు ఈ డిక్లరేషన్ తీసుకోవాల్సి ఉంటుంది.
- ఇదొక డిక్లరేషన్ ఫారమ్ మరియు దీనిని ప్లాంట్ పేపర్ మీద అమలు చేయాల్సిన అవసరం లేదు లేదా నోటరీ చేయాల్సిన అవసరం లేదు.

TAMIL
இணைப்பு III

வட்டார மொழி அறிவிப்புப் படிவம்

நான், _____ வயது _____ ஆண்டுகள், _____ மகன்/மகள்/மனைவி _____ வசிக்குமிடம் _____

_____ (முகவரி), இதன் மூலம் அடியில் கண்டவாறு உண்மையாக உறுதிசெய்து அறிவிக்கின்றேன்:

ECL Finance Limited/Edelweiss Retail Finance Limited (கடன் வழங்குபவர்) நிறுவனத்திலிருந்து _____ கடனைப் பெறுவது தொடர்பான அனைத்து கடன் ஆவணங்கள் மற்றும் பிற அனைத்து பரிவர்த்தனை ஆவணங்களின் உள்ளடக்கங்களை எனக்கு தெரிந்த _____ மொழியில் நான் படித்தேன், அவைகள் குறித்து எனக்கு விளக்கப்பட்டன, மேலும்

அனைத்து கடன் ஆவணங்களின் விதிமுறைகள் மற்றும் நிபந்தனைகள் மற்றும் எனது விருப்பங்கள் மீதான அதன் தாக்கங்கள் ஆகியவற்றைப் புரிந்து கொண்ட பிறகு, வட்டார மொழியில் கடன் ஆவணங்களில் எனது கையொப்பத்தை பதித்துள்ளேன் என்பதையும், கடனின் அனைத்து விதிமுறைகள் மற்றும் நிபந்தனைகள் மற்றும் அதன் உட்பிரிவுகளுக்கு இணங்குவதற்கு நான் இதன்மூலம் ஒப்புக்கொள்கிறேன் என்பதையும் நான் இதன்மூலம் உறுதிமொழிகிறேன், உறுதிப்படுத்துகின்றேன் மற்றும் அறிவிக்கின்றேன்.

நான் ஏதேனும் தேவையற்ற தூண்டுதல், வற்புறுத்தல், தவறான விளக்கம் அல்லது மோசடி இல்லாமல் நான் இந்த அறிவிப்பை செயல்படுத்தியுள்ளேன் என்பதை மேலும் உறுதிப்படுத்தி அறிவிக்கிறேன், மேலும் எனது தன்னிச்சையான ஒப்புதல் மற்றும் விருப்பத்துடன் இந்த உறுதிமொழியை அளித்துள்ளேன்.

விண்ணப்பதாரர்/இணை விண்ணப்பதாரரின் கையொப்பம்/கட்டை விரல் பதிவு வடமொழி மொழியில் கையொப்பமிடுதல் _____

தேதி: _____

இடம்: _____

பெயர்: திரு./செல்வி. _____ [அறிவிப்பவர் (கிளை/உறவு மேலாளர்/ கடன் வழங்குபவரின் அலுவலர்)]

கடனாளியின் அதிகாரியின் கையொப்பம்: _____

குறிப்பு:

- கடன் வாங்குபவருக்கு ஆங்கிலம் புரியவில்லை மற்றும் ஆவணங்கள் ஆங்கிலத்தில் இருந்தால் இந்த அறிவிப்பு மேற்கொள்ளப்பட வேண்டும்.
- இது ஒரு அறிவிப்புப் படிவம் & இதை முத்திரைத் தாளில் செயல்படுத்தப்பட வேண்டிய அவசியமில்லை அல்லது நோட்டரி மூலம் சான்றளிக்க வேண்டிய அவசியமில்லை

MALYALAM
അനുബന്ധം III

പ്രാദേശിക ഭാഷയിലുള്ള പ്രഖ്യാപന ഫോം _____ ല് (വിലാസം) താമസിക്കുന്ന _____ എന്നയാളുടെ മകന് / മകള് / പങ്കാളി ആയ _____ എന്ന ഞാന് _____ വയസ് ഇനി പറയും വിധം സൌരവം പ്രസ്താവിക്കുന്നു.

ഇസിഎൽ ECL Finance Limited/Edelweiss Retail Finance Limited (കടം കൊടുക്കുന്നയാൾ) നിന്ന് _____ തുകയുടെ ലോൺ ലഭിക്കുന്നതിനായുള്ള എല്ലാ വായ്പ്പാ രേഖകളുടെയും, മറ്റെല്ലാ ഇടപാട് രേഖകളുടെയും ഉള്ളടക്കം എനിക്കു പൂർണ ഗ്രാഹിയുള്ളതായ _____ ഭാഷയിൽ വായിച്ച് വിശദീകരിച്ചു തന്നിട്ടുണ്ട്. എല്ലാ വായ്പ്പാ രേഖകളുടെയും നിബന്ധനകളും വ്യവസ്ഥകളും അവയുടെ താൽപ്പര്യങ്ങളും അതിന്റെ പ്രത്യാഘാതങ്ങളും മനസ്സിലാക്കിയതിന് ശേഷം പ്രാദേശിക ഭാഷയിലുള്ള വായ്പ്പാ രേഖകളിൽ ഞാൻ ഒപ്പിട്ടിട്ടുണ്ട് എന്ന് ഇതിനാൽ സ്ഥിരീകരിക്കുകയും പ്രഖ്യാപിക്കുകയും ചെയ്യുന്നു, കൂടാതെ വാങ്ങിയുടെ എല്ലാ നിബന്ധനകളും വ്യവസ്ഥകളും പാലിച്ചു കൊള്ളാമെന്ന് ഞാൻ ഇതിനാൽ സമ്മതിക്കുന്നു. അനാവശ്യമായ സ്വാധീനമോ ബലപ്രയോഗമോ തെറ്റായ വിവരണമോ വഞ്ചനയോ ഇല്ലാതെയാണ് ഞാൻ ഈ പ്രഖ്യാപനം നടപ്പാക്കിയതെന്നും എന്റെ സ്വതന്ത്ര സമ്മതത്തോടെയും ഇച്ഛാശക്തിയോടെയുമാണ് ഞാൻ ഈ സത്യവാങ്മൂലം നൽകിയതെന്നും ഞാൻ സ്ഥിരീകരിക്കുകയും പ്രഖ്യാപിക്കുകയും ചെയ്യുന്നു.

പ്രാദേശിക ഭാഷയിൽ ഒപ്പിടുന്ന അപേക്ഷകന്റെ / സഹ അപേക്ഷകന്റെ ഒപ്പ് / പെരുവിരലടയാളം _____ തീയതി: _____ സ്ഥലം: _____ പേര്: ശ്രീ/ശ്രീമതി. _____ [ഡിക്ലറന്റ് (ബ്രാഞ്ച്/റിലേഷൻഷിപ്പ് മാനേജർ/കടം കൊടുക്കുന്ന ഉദ്യോഗസ്ഥൻ)] വായ് നൽകുന്ന ഉദ്യോഗസ്ഥന്റെ ഒപ്പ്: _____ കുറിപ്പ്:

- കടം വാങ്ങുന്നയാൾക്ക് ഇംഗ്ലീഷ് മനസ്സിലാകാത്തതും രേഖകൾ ഇംഗ്ലീഷിലുള്ളതുമായിടത്ത് ഈ ഡിക്ലറേഷൻ എടുക്കേണ്ടതുണ്ട്.
- ഇത് ഒരു ഡിക്ലറേഷൻ ഫോമാണ്, ഇത് സ്റ്റാമ്പ് പേപ്പറിൽ മുദ്രണം ചെയ്യുകയോ നോട്ടറി ചെയ്യുകയോ ചെയ്യേണ്ടതില്ല

KONKANI

परिशिष्ट III

लोकभास घोशणापत्राचो फॉर्म
हांव, _____ पिरायेचो _____ वर्सा, _____ चो
पूत/धूव/जोदार _____ (पत्तो) हाचे वरवीं गंभीरतायेन पुष्टी आनी हांव सकयल दिल्ल्या प्रमाण
जाहीर करतां:

ECL Finance Limited/Edelweiss Rtail Finance Limited (रिणा दिवपी) कडल्यान _____ रक्कमेचें रीण मेळोवपा खातीर संबंदीत आशिल्ल्या सगळ्या रिणाच्या दस्तावेजांची आशय आनी हेर सगळ्या वेव्हार दस्तावेजांची आशय आनी सगळ्या रिणाच्या दस्तावेजांची नेम आनी अटी म्हाका वाचून _____ भाशेंत स्पश्ट केल्या, आनी ताचे म्हज्या हिताचेर परिणाम समजून घेतले उपरांत हांवें रिणाच्या कागदपत्रांचेर म्हजी स्वाक्षरी लोकभाशेंत केल्या अशें हांव हाचे वरवीं पुष्टी करतां आनी जाहीर करतां आनी हांव हाचे वरवीं रिणाच्यो सगळ्यो नेम, अटी आनी कलम पाळपाक मान्यताय दितां. हांव फुडें पुष्टी करतां आनी जाहीर करतां की हांवें ही घोशणा कसलोच अनुचित प्रभाव, जबरदस्ती, चुकीचें वर्णन वा फटवणूक करिनासतना चालीक लायल्या आनी हें प्रतिज्ञापत्र हांवें म्हज्या मुक्त संमती आनी इत्से प्रमाण दिलां.

अर्जदार/सह-अर्जदार लोकभाशेंत स्वाक्षरी करपाची स्वाक्षरी/आंगठो छाप _____ तारीख: _____ सुवात: _____ नांव: श्री/सुश्री _____ [घोषक (शाखा/संबंद वेवस्थापक/ऋण दिवप्याचो अधिकारी)]. नोंद:

- जंय रिणाकाराक इंग्लीश समजना आनी कागदपत्रां इंग्लीशींत आसात थंय ही घोशणा घेवपाची गरज आसा.
- हो घोशणापत्र फॉर्म आनी स्टॅम्प पेपराचेर कार्यान्वीत करपाची वा नोटरी करपाची गरज ना

PUNJABI

ਅਨੁਬੰਧ III

ਸਥਾਨਿਕ ਭਾਸ਼ਾ ਵਿੱਚ ਘੋਸ਼ਣਾ ਫਾਰਮ
ਮੈਂ, _____ ਉਮਰ _____ ਸਾਲ, ਪੁੱਤਰ / ਪੁੱਤਰੀ / ਪਤੀ / ਪਤਨੀ ਵਾਸੀ _____
_____ (ਪਤਾ) ਹੇਠ ਲਿਖੇ ਅਨੁਸਾਰ ਘੋਸ਼ਣਾ ਕਰਦਾ/ਦੀ ਹਾਂ:

ਮੈਂ ਸੱਭ ਕਰਜ਼ਾ ਦਸਤਾਵੇਜ਼ ਅਤੇ ਹੋਰ ਸਾਰੇ ਸੰਚਾਰ ਦਸਤਾਵੇਜ਼ ਦੇ ਤੱਥ ਜੋ ECL Finance Limited/Edelweiss Retail Finance Limited (ਕਰਜ਼ਾਦਾਤਾ) ਤੋਂ _____ ਰਕਮ ਦੇ ਕਰਜ਼ੇ ਦਾ ਲਾਭ ਲੈਣ ਦੇ ਸਬੰਧ ਵਿੱਚ ਹਨ ਨੂੰ ਮੈਨੂੰ ਮੇਰੇ ਦੁਆਰਾ ਜਾਣੀ ਜਾਂਦੀ _____ ਭਾਸ਼ਾ ਵਿੱਚ ਮੇਰੇ ਦੁਆਰਾ ਮੇਰੀ ਭਾਸ਼ਾ ਵਿੱਚ ਪੜ੍ਹ ਲਿਆ ਹੈ ਅਤੇ ਮੈਨੂੰ ਸਮਝਾਇਆ ਗਿਆ ਹੈ, ਅਤੇ ਮੈਂ ਇਸ ਨਾਲ ਪੁਸ਼ਟੀ ਅਤੇ ਐਲਾਨ ਕਰਦਾ/ਦੀ ਹਾਂ ਕਿ ਮੈਂ ਸਾਰੇ ਕਰਜ਼ੇ ਦੇ ਦਸਤਾਵੇਜ਼ਾਂ ਦੇ ਨਿਯਮਾਂ ਅਤੇ ਸ਼ਰਤਾਂ ਅਤੇ ਮੇਰੇ ਹਿੱਤਾਂ 'ਤੇ ਇਸ ਦੇ ਪ੍ਰਭਾਵ ਨੂੰ ਸਮਝਣ ਤੋਂ ਬਾਅਦ ਮੇਰੀ ਭਾਸ਼ਾ ਵਿੱਚ ਕਰਜ਼ੇ ਦੇ ਦਸਤਾਵੇਜ਼ਾਂ 'ਤੇ ਆਪਣਾ ਦਸਤਖਤ ਕੀਤੇ ਹਨ ਅਤੇ ਮੈਂ ਇਸ ਲਿਖਤ ਰਾਹੀਂ ਸਾਰੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨ ਲਈ ਸਹਿਮਤ ਹਾਂ। ਮੈਂ ਇਸ ਲਿਖਤ ਰਾਹੀਂ ਪੁਸ਼ਟੀ ਅਤੇ ਐਲਾਨ ਕਰਦਾ/ਦੀ ਹਾਂ ਕਿ ਮੈਂ ਇਸ ਘੋਸ਼ਣਾ ਨੂੰ ਬਿਨਾਂ ਕਿਸੇ ਅਣਉਚਿਤ ਪ੍ਰਭਾਵ, ਜ਼ਬਰਦਸਤੀ, ਗਲਤ ਜਾਣਕਾਰੀ ਜਾਂ ਧੋਖਾਧੜੀ ਦੇ ਲਾਗੂ ਕੀਤਾ ਹੈ ਅਤੇ ਮੈਂ ਆਪਣੀ ਸੁਤੰਤਰ ਸਹਿਮਤੀ ਅਤੇ ਇੱਛਾ ਨਾਲ ਇਹ ਹਲਫ਼ੀਆ ਬਿਆਨ ਦਿੱਤਾ ਹੈ।

ਵਰਨਾਕੂਲਰ ਭਾਸ਼ਾ ਵਿੱਚ ਦਸਤਖਤ ਕਰਨ ਵਾਲੇ ਬਿਨੈਕਾਰ/ਸਹਿ-ਬਿਨੈਕਾਰ ਦੇ ਦਸਤਖਤ/ਅੰਗੂਠੇ ਦੀ ਨਿਸ਼ਾਨੀ _____ ਮਿਤੀ: _____ ਸਥਾਨ: _____ ਨਾਮ: ਸ਼੍ਰੀਮਾਨ/ਮਿਸ. _____ [ਘੋਸ਼ਣਾਕਰਤਾ (ਬ੍ਰਾਂਚ/ਰਿਲੇਸ਼ਨਸ਼ਿਪ ਮੈਨੇਜਰ/ਕਰਜ਼ਾਦਾਤਾ ਦਾ ਅਧਿਕਾਰੀ)] ਰਿਣਦਾਤਾ ਦੇ ਅਧਿਕਾਰੀ ਦੇ ਦਸਤਖਤ: _____ ਨੋਟ:

- ਇਹ ਘੋਸ਼ਣਾ ਉਦੋਂ ਲਈ ਜਾਵੇ ਜਦੋਂ ਕਰਜ਼ਦਾਰ ਅੰਗਰੇਜ਼ੀ ਨਾ ਸਮਝਦਾ ਹੋਵੇ ਅਤੇ ਦਸਤਾਵੇਜ਼ ਅੰਗਰੇਜ਼ੀ ਵਿੱਚ ਹੋਣ।
- ਇਹ ਘੋਸ਼ਣਾ ਫਾਰਮ ਹੈ ਅਤੇ ਸਟੈਂਪ ਪੇਪਰ 'ਤੇ ਜਾਰੀ ਕਰਨ ਦੀ ਲੋੜ ਨਹੀਂ ਹੈ ਅਤੇ ਨਾ ਹੀ ਨੋਟਰਾਈਜ਼ ਕੀਤਾ ਜਾਏ।

SINDHI

अनेक्सर III

मुकामी बोली बाबत एलान फॉर्म

मां, _____ उम्र _____ साल, पुट्ट / _____ धीउ / _____ ज़ाल या मुड़िस जो _____ में रहो _____

_____ (पतो) हिते हेठ दिनल तौर ते संजीदगी सां तस्दीक़ ऐं एलान कर्यो:

मूखे ECL Finance Limited/Edelweiss Retail Finance Limited (कर्ज़ दियंदड़) खां _____ रक़म जो कर्ज़ हासुल करण लाइ लागापयल समूरनि कर्ज़नि जे दस्तावेज़नि ऐं बियनि सभनि ट्रांजेक्शन दस्तावेज़नि जो मवाद मूखे मूहिंजे पहिंजे बोली में पड़हे, समझाओ ऐं बयान कयो वयो आहे, ऐं

मां हिते तस्दीक़ करियां थो ऐं एलान करियां थो तह कर्ज़ जे सभनि दस्तावेज़नि जे शर्तनि ऐं हिन जे मूहिंजे वास्तो ते असर खे समझण खां पोइ मू कर्ज़ जे दस्तावेज़नि ते पहिंजे दस्तख़त मुक़ामी ज़बान में कयो आहे ऐं मां हिते क़बूल करियाँ थो तह मां कर्ज़नि जे सभनि शर्तनि ऐं इन्हं जे क्लोज ते अमल कंदस।

मां वधीक तस्दीक करियां था ऐं एलान करियां थो तह मू बगैर कंहि गैर मुनासिब असर, गलत बयानी या धोखाधड़ी जे हिन एलान ते अमल कयो आहे ऐं मू हिन हलफ नामों पहिंजे आज़ाद रज़ामंदी ऐं मर्ज़ी सां दिनो आहे।

दरख्वास्त कंदड़ /शरीक-दरख्वास्त कंदड़ जे मुक़ामी ज़बान में दस्तख़त/अंगूठे जो निशान _____

तारीख: _____

जगह: _____

नालो: मिस्टर / मोहतरमा _____ [एलान कंदड़ (ब्रांच/रिलेशनशिप मैनेजर/ कर्ज़ दियंदड़ जो ऑफिसियल)]

कर्ज़ दियंदड़ जे ऑफिसियल जे दस्तख़त: _____

नोट:

- ही ऐलान लाज़मी तौर ते वरतो वजे थो जिते कर्ज़ वठंदड़ अंग्रेजी न समझे ऐं दस्तावेज़ अंग्रेजी में आहिन
- ही हिक एलान फार्म आहे ऐं इन जे इस्टेम्प पेपर ते तयार करण जे ज़रूरत नाहे ऐं न ई नोटरी करण जे ज़रूरत आहे

URDU

III ضمیمہ
 وطنی اعلامیہ فارم
 میں، _____ عمر _____ سال، بیٹا/بیٹی/شریک حیات سکونت _____
 (اس طرح سنجیدگی سے تصدیق کرتا ہوں اور مندرجہ ذیل اعلان کرتا ہوں
)قرض دہندہ (سے _____ کی رقم کا قرض حاصل کرنے سے متعلق تمام قرض کے دستاویزات اور دیگر تمام لین دین کے دستاویزات کے مندرجات کو پڑھ کر سنایا گیا ہے ECL Finance Limited/Edelweiss Retail Finance Limited مجھے اور مجھے اس زبان میں بیان کیا گیا ہے جو مجھے معلوم ہے، اور
 میں اس کے ذریعے توثیق کرتا ہوں، تصدیق کرتا ہوں اور اعلان کرتا ہوں کہ میں نے قرض کے تمام دستاویزات کی شرائط و ضوابط کو سمجھنے کے بعد مقامی زبان میں قرض کے دستاویزات پر اپنے دستخط کر دیے ہیں اور اس کے میرے مفادات پر اثرات ہیں اور میں اس کے ذریعے قرض اور اسی کی شقوں کے تمام شرائط و ضوابط کی پابندی کرنے سے اتفاق کرتا ہوں۔
 میں مزید تصدیق کرتا ہوں اور اعلان کرتا ہوں کہ میں نے اس اعلان پر بغیر کسی غیر ضروری اثر و رسوخ، جبر، غلط بیانی یا دھوکہ دہی کے عمل کیا ہے اور میں نے یہ حلف نامہ اپنی آزاد رضامندی اور مرضی سے دیا ہے۔

_____ مقامی زبان میں دستخط کرنے والے درخواست دہندہ/شریک درخواست گزار کے دستخط/انگوٹھے کا نشان

تاریخ: _____

جگہ: _____

نام:محترم/محترمہ] _____اعلان کنندہ)قرض دہندہ کا برانچ/ریلیشن شپ منیجر/آفیشل]]

قرض دہندہ کے آفیشل کے دستخط: _____

- نوٹ:
- یہ اعلان ضروری ہے جہاں قرض لینے والا انگریزی نہیں سمجھتا ہو اور دستاویزات انگریزی میں ہوں۔
 - یہ ایک اعلانیہ فارم ہے جس کو اسٹامپ پیپر پر لاگو کرنے کی ضرورت نہیں ہے کہ اسے نوٹریائز نہ کیا جائے